

CIN-L27109PB1985PLC006476

(FORMERLY ATAMVALVES PVT. LTD.)

1051, OUTSIDE INDUSTRIAL AREA, JALANDHAR CITY-144004, PUNJAB, INDIA.

T:91-181-5001111, 5019616/617 F:91-181-2290611

E-mail: sales@atamfebi.com E-mail: marketing@atamfebi.com

Website: www.atamvalves.in

Dated: - 05TH September, 2024 ATAM/SE/2024-25/54

To,

National Stock Exchange of India Ltd., Exchange Plaza, C-1, Block G, Bandra Kurla Complex, Bandra (E) Mumbai - 400 051

BSE Limited. The Department of Corporate Services P.J. Towers, Dalal Street, Mumbai - 400 001

Sub: - Newspaper Advertisement- Intimation of the Thirty Ninth Annual General Meeting of the Company

Ref: - ISIN: - INE09KD01013 Scrip Code: - 543236 Symbol: - ATAM

Respected Sir/ Madam,

In terms of Regulation 47 of the SEBI (Listing Obligations and Disclosure Requirements) Regulations, 2015, we are pleased to enclose copies each of "NAWAN ZAMANA" (Punjabi) and "The Economic Times" (English) dated September 05th, 2024, intimating that the Thirty Ninth Annual General Meeting of the Company will be held on Monday, September 30th, 2024 at 01:00 P.M. (IST) through electronic mode i.e. Video Conference or Other Audio-Visual Means ("VC/OAVM"). The said copies of newspaper advertisement are also being made available on website of the company i.e. www.atamvalves.in.

Kindly acknowledge the receipt of the same and take on records.

Thanking You, Yours Sincerely, For Atam Valves Limited

**Natisha Choudhary** (Company Secretary & Compliance Officer) Encl: as above



### WARNING

Low to moderate flash flood risk likely over Uttarakhand, east Rajasthan, Vidarbha, west MP. Guiarat, Marathawada

#### Rainfall Deficiency/Surplus 1999 June 1-Sept 4/Sept 1-Sept 4

East & NE (-13.3%)/-34.3 Northwest (3.5%) /30 Central (16.9%)/22.4 South Peninsula (25.8%)/185.7

(8%)/35.9

Country as a whole

Heavy to very heavy rainfall likely over Gujarat & Rajasthan today and over Coastal Andhra Pradesh & Telangana in the next 2 days and decrease

# Monsoon Domestic Demand Drives Services Sector PMI to 5-mth High in Aug

Index at 60.9 against 60.3 in July; finance and insurance best-performing segment

#### Our Bureau

New Delhi: India's services activity accelerated to a five-month high in August, aided by stronger expansion in business activity, new work and positive demand trends, even as the pace of employment growth slowed to a four-month low, a private survey showed on Wednesday

The HSBC India Services Business Activity Index came in at 60.9 against 60.3 in July. A reading above 50 on the index shows expansion in activity A sister survey on Monday showed

that India's manufacturing activity slowed down in August. Put together, at 60.7, the HSBC India Composite Output Index matched Ju-

ly's reading. The Composite PMI for India continued to show strong growth in August, driven by accelerated business activity in the service sector, which experienced its fastest expansion since March," said Pranjul Bhandari, chief India economist at HSBC However, the outlook for the Indian private sector over the next year has moderated, reaching its lowest level in 15 months due to competitive pres-

Jan 61.8 Feb 60.6

In Expansion Mode 2024 Services PMI orders Competitive Private sector outlook for pressure pushes outlook to next year amid some concerns

sure." The simultaneously released one providers signalled a further in-CareEdge Economic Meter (CEM) expanded 9.4% year-on-year in July but witnessed a sequential moderation. Out of the 16 high-frequency indicators used in CEM calculation, 13 witnessed an annual growth in July. While debt issuances, e-way bill and petroleum consumption aided in CEM's performance, slowing PMI services, contracting passenger vehicle sales and slowing credit growth hindered the performance.

As per the PMI survey report, servi-

crease in their operating expenses amidgreater food and transportation costs

While finance and insurance was the best-performing area of India's services economy in both output and new business, consumer services posted the sharpest increase in input costs during August. Charge inflation was led by transport, information and communications.

A pickup in total sales growth was a quicker increase as manufacturing centred on the domestic market, as sawaslowdown.

new export business increased at the slowest pace in six months in August.

"Companies that reported an im provement commented on better demand from Asia, Australia, Europe, Latin America, the Middle East and the US," said the survey report. Confidence in the year-ahead outlo-

Service providers signalled the increase in husiness activity since

ok for business activity coupled with increasing backlog sustained and growth of new busi ness continued to support job creation. across the services sector.

The overall level of positive sentiment slipped to a 13-month low. Some firms were concerned about competitive pressures, according to the survey report.

Service providers signalled the strongest increase in business activity since March, while goods producers reported the weakest increase in

production in seven months. A similar trend was seen for new or ders, with the services sector posting

### 

## FAME III likely in 2 Mths, **Focus on Preventing** Misuse of Subsidies

Scheme for green mobility being vetted by PMO

#### Our Bureau

New Delhi: India will roll out a new subsidy scheme to support green mobility in the country in two months, a top government official said.

The scheme is being vetted by the prime minister's office and care has been taken to ensure subsidies offered are not misused, heavy industries minister HD Kumaraswamy told reporters.

"FAME I, and II had faced some problems. They are being sorted out (in FAME III)," Kumaraswamy told reporters.

"Suggestions are still coming for how the FAME III scheme should be. We must adopt them," he added, The Centre had launched the FA-ME scheme in 2015 to support localisation of electric vehicle manufacturing.

was stated in 2019 with a phased manufacturing

(PMP) that the EV companies agreed to. But implementation of the scheme was marred with instances of companies selling largely imported vehicles and claiming subsidies meant for locally made

ones. The government wants to en-



changes are being made accordingly. In his address during Asso-cham National

Conference on Building India as an Electric Mobility Hub, Kumaraswamy said the focus is on promoting local manufacturing and driving sustainable growth.

The minister said the shift towards EVs will generate employment opportunities, reduce the co-A second edition, called FAME II, untry's dependence on fossil fuels, and contribute to a cleaner, and programme greener future.

### Will Try to Convince **FinMin to Raise Steel** Duties to 10-12%: HDK

New Delhi: Union steel minister H D Kumaraswamy Wednesday assured the steel industry about making a case for higher import duty to the finance ministry amid growing concerns over rise in cheaper steel imports from China.

"The way in which China dumps steel into the country...the entire industry is facing (something similar to a) terrorist threat ... . There have been industry representations over the China issue and other problems over the past two months," the minister said.

I promise to try to convince the Finance Minister and Prime Minister to increase the import duty from 7.5% to 10.12%, "he said, speaking at the Fifth Steel Conclave organised by the Indian Steel Association.

The minister expressed concerns over the manner in which China was dumping steel into India and said several players from the steel industry visited him in the last two months and discussed the problems they were facing in the growth of the steel inclustry.

Thesteel industry had expressed concern over India becoming a net importer of steel in 2023-24. saying it is a 'warning signal' for the country which strives to become Atmanirbhar. 'Because of China dumping steel, excess steel...Our steel industry isfacing a lot of problems. They are suffering. Several steps they are requesting." Kumaraswamy said.

In his address, Kumaraswamy said India is the world's second-largest steel producer and consumer.—Our Bureau

## 'Plan Afoot to Put Out Approved List of Cos & Models for Solar Cells'

New Delhi: The government is considering an approved list of models and manufacturers (ALMM) for solar cells, Rene wable Energy Minister Pralhad Joshi said on Wednesday.

"That is in the pipeline and thinking is on and very shortly we will take a considered decision on it." he said on the sidelines of the PowerGen and Indian Utility Week conference.

ALMM is a list of the models and manufacturers, currently for solar modules, that project developers can buy equipment from. Cell manufacturing capacities in India are set to rise to more than 30 GW by the end of the financial year, from around 7 GW now India's solar equipment demand is rising considerably, and most cells are being imported, with China being the major supplier.

The government is encouraging domestic manufacturing logy cooperation.



of major energy transition equipment like modules and cells. It wants to develop an integrated supply chain of solar equipment leading up to wafers and ingots. Regarding green hydrogen. Joshi said that startups are needed to be encouraged in the sector to bring in innovation and

The Ministry of New and Renewable Energy is holding an international conference on green hydrogen and its derivatives on September 11-13, wherein it plans to hold collective and bilateral discussions with countries like Japan, South Korea, Germany, US and Singapore on techno-

## **World Bank Advice** to India to Rejoin RCEP Flawed: GTRI

Says decision not to join RCEP strategically sound

#### **Our Bureau**

New Delhi: Think tank Global Trade Research Initiative (GTRI) Wednesday said the World Bank's suggestion for India to reconsider joining Regional Comprehensive Economic Partnership (RCEP) is based on flawed assumptions and outdated projections.

For developing countries like India, policy decisions must be rooted in real-world data and a thorough understanding of the long-term implications, it said. This comes a day after the World Bank, in its India Development Update, said India should reconsider its position on the RCEP.

The rising trade deficits among RCEP members and the over-reliance on China-centric supply chains underscore the importance of a cautious, wellresearched approach, GTRI said. "India's decision not to join the RCEP was strategically sound and the core concerns that led India to opt out of RCEP in 2019 remain valid and have only been reinforced by subsequent developments," it said. India had exited the RCEP in 2019 after its concerns related to high trade deficit with China remained unmet despite entering negotiations in 2013.

The RCEP bloc comprises 10 Asean group members (Brunei, Cambodia, Indonesia, Malaysia, Myanmar, Singapore, Thailand, the Philippines, Laos and Vietnam) and their Korea, Australia and New Zeal-

partners - China, Japan, South

India already has several functional FTAs with 13 out of 15 RCEP members, except New Zealand and China so the "gains from RCEP were likely to be incremental at best, especially given China's opaque

trade practices and its history

of flooding markets with subsidized goods". Negotiations India exited with New

Zealand the RCEP in stalled due to 2019 after its concerns over concerns the dairy secrelated to high trade deficit tor, and with

China, India with China has a limited remained trade agreement under

the Asia-Pacific Trade Agreement (APTA). India's defict with China exceeded US\$ 85 billion in FY24.

"If India had joined RCEP, the deficit would have been much worse due to zero tariff imports," said Ajay Srivastava, co-founder, GTRI, adding that the RCEP gains to China over others will increase as full concessions take place and the economic benefits of the pact are disproportionately skewed toward China, further validating India's apprehensions about unfair competition.

As per the report, India's nonparticipation in RCEP proved insightful when the Covid -19 pandemic exposed the vulnerabilities of overreliance on Chi-

six free trade agreement (FTA) na-centric supply chains. .....

### Finmin Eases Norms for Spending Above ₹500 cr to Speed up Capex

#### **Our Bureau**

New Delhi: The finance ministry has eased guidelines for bigticket expenditure items above ₹500 crore to expedite capital spending that faltered in the June quarter in the wake of the general election.

In an office memorandum, the department of economic affairs said the rules have been relaxed this fiscal to "provide requisite operational flexibilities in the execution of Budget". The government has raised its capital spending outlay for FY25 by 17.1% from

lakh crore. However, such expenditure in the first four months of this fiscal dropped 17.6% from a year earlier reflecting the impact of the general election on project execution and planning. However, capex in July alone doubled from a year before to over 680,209 crore. Rarlier, amounts ranging from ₹500 crore to €2,000 crore were to be released within the specified dates in a month, among other conditions. Similarly, bulk expenditure items of over ₹2,000 crore were to be released during second fortnight in last month of a quarter.

year before to a record ₹11.11

NOD TO CENTRALISED PENSION PAYMENT SYSTEM

## EPS Members can now Withdraw Pension from Any Bank

#### Our Bureau

New Delhi: Labour and employment minister Mansukh Mandaviya on Wednesday approved the centralised pension payment system (CPPS), which will allow 7.8 million Employees' Pension Scheme subscribers to withdraw their pension from any branch of any bank across India starting January 1, 2025.

In the next phase, CPPS will enable a smooth transition to the Aadhaar-based payment system (ABPS), the ministry of labour and employment said in a state-

The move will enhance ease of living while significantly cutting pension disbursement costs of the Employees' Provident Fund Organisation (EPFO).

"The approval of the centralised pension payment system marks a significant milestone in modernisation of the Employees' Provident Fund Organisation," the ministry said, quoting the minister.

"This initiative addresses the long-standing challenges faced by pensioners and will ensure a seamless and efficient disbursement mechanism," the minister said.

According to the statement, this 



is a crucial step in the ministry's ongoing efforts to transform the EPFO into a more robust, responsive and tech-enabled organisation, committed to serving the needs of its members and pensio-

By harnessing advanced IT and banking technologies, the CPPS will offer a more efficient, seamless and user-friendly experience for pensioners

ners better.

Besides, it will ensure disbursement of pension throughout India without any need for transfer pension payment orders (PPO) from one office to another even when the pensioner moves from one location to another or tely credited upon release.

changes his bank or branch. "This would be a great relief to pensioners who move to their home town after retirement," it ad-

The CPPS is a paradigm shift from the existing pension disbursement system that is decentralised, with each zonal or regional office of Employees' Provident Fund Organisation maintaining separate agreements with only three-four banks.

Under this system, the pensio ners will not be required to visit the branch for any verification at the time of commencement of pension, which will be immedia-

#### CAD-ODISHA MINING CORPORATION LIMITED OMC House, Bhubaneswar-751001, Odisha CIN: U13100OR1956SGC000313, www.omcltd.in

NEW OPPORTUNITIES

E-PROCUREMENT NOTICE Availability of Bid Due Date Supply, installation and commissioning of ONIC/E-PROC/CB7/015/2024-24. Uft for new infrastructure at different 08-10-2024 05-09-2024 Dtd. 04/09/2024 locations of OMC OMC/E-PROC/C67/005/2025-25, Supply, Installation and commissioning of 05-09-2024 08-10-2026 VCB, CT and PT various locations of OMC Supply of CJ. Moulds with Spout as per DMC/I-PROC/C%2/018/2024-25. crawing at Ferrochrome Plant, Jajour 05-09-2024 64-10-2024 Dtd. 04/09/2024 Food, CMC Limited Hiring of Commercial Vehicles at different OMC/E-PROC/C87/009/3024-25, regions of Odisha Mining Corporation 05 09 2024 08-10-2024 Dtd. 64/09/2024 Limited across the state of Odisha ON/C/E-PROC/CS//020/2024-35. Hiring of Commercial Vehicles for HO of ON/C at Bhubaneswar and Fernochrome 17-10-2024 06-09-2024 Dtd. 04/09/2024 Plant at IS Road

All other details can be seen from the Tender Document available on the e-procurement portal of the Government of Odisha (www.fendersodisha.gov.in) and on the website of OMC (www.omcitd.in). OMC reserves the right to reject any or all bids without assigning any reason thereof.

# Strengthening India-Singapore Economic Relations



#### ANISH SHAH Prexident, FICCI

India's engagement with members of the ASEAN region has grown multifold over time. While the region as a whole is extremely important, as highlighted by the sharp focus our government's 'Act East Policy' has brought in, our engagement with each individual country of the group brings out unique dimensions that add to the overall relationship. Let me today talk about Singapore, which is one of the most dynamic countries in this part of the world.

With a long tradition of friendship based on mutual respect and trust, and extensive cooperation across a wide range of areas, India-Singapore cooperation has diversified over the years and acquired a level of maturity that provides a solid foundation to further

Today, Singapore is counted amongst the top trading partners of India (US\$ 35.6 bn in 2023-24) globally and amongst the largest sources of foreign direct investment (US\$11.8 bn in 2023-24). Indian investments in Singapore are also sizable (US\$ 4.9 bn in 2023-24) and close to 9000 Indian companies are registered in Singapore as it offers a perfect springboard into the larger ASEAN market.

The government is taking specific actions to strengthen this relationship and harness its power to drive economic growth and help create more jobs. There was a high level delegation to Singapore last week, which included a Government Roundtable with senior ministers from both countries and a Business Roundtable with key business leaders.

The business roundtable spanned almost the entire day. It included an informal session and closed with a joint dinner where the key points of discussion were presented to the Honourable Ministers from both countries. The discussion was very productive and identified specific areas of collaboration, which are summarised here:

First area is infrastructure. Today, in India, we are seeing some of the largest infrastructure and connectivity projects being conceived and implemented. We need to ensure that our infrastructure projects integrate green technologies, are disaster resilient, and are ready for the future mobility solutions that are on the horizon. Given the expertise that resides with infrastructuredevelopers in Singapore, there is a lot we can learn in areas such as urban planning, smart cities and climate proofing infrastructure.

Further, our government recently announced creation of 12 new industrial cities as "Smart Cities," where next-generation technologies will seamlessly integrate with infrastructure sector. Under our strategic partnership with Singapore, we can explore collaboration to establish these cities as smart and low-carbon industrial parks. Second area is sustainability. India



has set for itself an ambitious target of net zero by 2070. Many of our industries are working towards a transition path that would allow them to lower their emissions. We are also focussed on introducing circular economy practices across different sectors. Amongst our other priorities are waste manage ment and water conservation. All these areas are equally important for Singapore, and we see great potential in forging partnerships in all these areas that would push the frontiers of sustai-

application are redefining sectors such

as healthcare, finance and manufactu-

ring. There is ample scope to undertake

joint R&D initiatives in AI and we must

look at setting up a bilateral AI lab. We

talked about a talent exchange pro-

gram for AI specialists, researchers

and students as this would foster inno-

vation and promote cross-learning. We

also see potential to have an AI policy and regulations forum under which we can discuss the ongoing developments around regulations inn Al and how can we stay ahead of the global trends and standards.

Fourth area is skill development. With the rapid advent of technology, the skills required to match the jobs of the future are changing very fast. Our companies can work together to design and implement joint skill development programs tailored to evolving industry

We can also work with our governments and skills certification bodies to introduce certification programs recognized in both countries as this wouldenhance workforce mobility and allow professionals from both nations to gain experience in different industrial environments.

Fifth area is advanced manufacturing. India and Singapore firms can develop rewarding partnerships in advancedmanufacturing including areas such as automation, robotics, AI integ ration and precision engineering. We can also make good use of India manufacturing scale and Singapore's strate gic location for developing supply chains for the ASEAN regions areas like electronics, semiconductors, automo-Third area is artificial intelligence. AI tive, aerospace etc. We discussed how Singapore can help us Make in India for

> The India-Singapore partnership will enable us to enhance economic cooperation, foster mutual growth and tackle future challenges together. We look forward to further strengthening the economic bridge between India and Singa-

## ATAM VALVES LIMITED

Regd. Off: 1051, INDUSTRIAL AREA, JALANDHAR, PUNJAB Ph. No. +91 181 5001111, CIN: L27109PB1985PLC006476 Email ID: cs@atamfebi.com, Website: www.atamvalves.in

#### NOTICE OF THIRTY NINTH ANNUAL GENERAL MEETING

Notice is hereby given that the Thirty Ninth Annual General Meeting ("AGM") of the Company will be held on Monday, 30th September, 2024 at 01:00 p.m. (IST) through electronic mode i.e. Video Conference or Other Audio-Visual Means ("VC/OAVM") to transact the business as set out in the notice convening the AGM. The AGM is held through electronic mode in accordance with the Circular issued by the Ministry of Corporate Affairs ("MCA Circulars").

In compliance with the MCA Circulars and SEBI Circulars, the relevant provisions of Companies Act, 2013 and SEBI (Listing Obligations and Disclosure Requirements) Regulations, 2015, the Notice of 39th AGM along with the Annual Report for FY 2023-2024 will be sent through electronic mode only, to those Members whose E-mail addresses are registered with the Company/Registrar and Share Transfer Agent ("RTA") or with Depository Participant ("DP") Depository. For limited purpose of receiving the Notice and the Report through electronic mode in case of email address is not registered with the Depository Participants (DPs)Company/RTA, Members may register email id's by sending email to the company at cs@atamfebi.com.

Members who have not yet registered their e-mail addresses are requested to register the same with their Depository Participants (DPs) in case Shares held in dematerialized form. The Notice of AGM and Annual Report for FY 2023-2024 will also be available on Company's website www.atamvalves.in .on website of BSE Limited at www.bseindia.com

The Notice will also be available on the website of CDSL at www.evotingindia.com Members can attend and participate in the AGM only through VC/OVAM. The procedure and instructions for joining the AGM through VC/OVAM are stated in the Notice.

and on website of National Stock Exchange of India Limited at www.nseindia.com.

The Detailed procedure and instructions for casting votes through remote e-voting during the AGM for all Members (including the Members holding shares in physical mode/ whose-mail addresses are not registered with the Depository Participants (DPs)/Company/RTA) are stated in the Notice.

Place: Jalandhar

Date: 05.09.2024

For Atam Valves Limited Sd/-

> Natisha Choudhary Company Secretary

## ਨਵਾਂ ਜ਼ਮਾਨਾ, ਜਲੰਧਰ

## ਰੋਜ਼ਾ ਸ਼ਰੀਫ ਵਿਖੇ ਸਾਬਕਾ ਹੈੱਡ ਗ੍ਰੰਥੀ ਨੂੰ ਕੀਤਾ ਸਨਮਾਨਤ



ਫ਼ਤਿਹਗੜ੍ਹ ਸਾਹਿਬ (ਪੁਮੇਂਦ ਭਾਰਦਵਾਜ)-ਰੋਜ਼ਾ ਸ਼ਰੀਫ ਵਿਖੇ ਤਿੰਨ ਦਿਨਾ 412ਵਾਂ ਸਾਲਾਨਾ ਉਰਸ ਮਨਾਇਆ ਜਾ ਰਿਹਾ ਹੈ।ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਹਨ।ਇਸੇ ਤਹਿਤ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਹੋਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫ਼ਾ ਸਈਅਦ ਸਾਦਿਕ ਰਜ਼ਾ ਦੀ ਅਗਵਾਈ ਹੇਠ ਜੀਸ਼ਾਨ ਸ਼ੇਖ ਵੱਲੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਹੋਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।ਜੀਸ਼ਾਨ ਸ਼ੇਖ ਨੇ ਰੋਜ਼ਾ ਸ਼ਰੀਫ ਦੇ ਇਤਿਹਾਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਸਲਾਮ ਧਰਮ ਵਿੱਚ ਬੱਚਿਆਂ ਲਈ ਕੋਈ ਵੀ ਸਜ਼ਾ ਮੁਕੱਰਰ ਨਹੀਂ ਹੈ, ਪਰ ਉਸ ਸਮੇਂ ਦੇ ਹਾਕਮਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਕੇ ਇਸਲਾਮ ਧਰਮ ਦੀ ਖਿਲਾਫ਼ਤ ਕੀਤੀ ਹੈ, ਜਿਸ ਤੋਂ ਸਿੱਧ ਹੁੰਦਾ ਕਿ ਉਸ ਸਮੇਂ ਦੇ ਹਾਕਮ ਜਾਂ ਸੂਬਾ ਸਰਹਿੰਦ ਸੱਚਾ ਮੁਸਲਮਾਨ ਨਹੀਂ ਸੀ।ਉਨ੍ਹਾਂ ਕਿਹਾ ਕਿ ਕਿਸੇ ਇੱਕ ਹਾਕਮ ਜਾਂ ਵਜ਼ੀਰ ਵੱਲੋਂ ਕੀਤੇ ਅਜਿਹੇ ਕੰਮ ਲਈ ਸਮੁੱਚੀ ਕੌਮ ਨੂੰ ਗ਼ਲਤ ਠਹਿਰਾਉਣਾ ਵੀ ਸਹੀ ਨਹੀਂ ਹੈ।ਉਨ੍ਹਾਂ ਇਸ ਗੱਲ ਉੱਤੇ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਕਿ ਹੁਣ ਦੋਹਾਂ ਧਰਮਾਂ ਵਿੱਚ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵਿੱਚ ਵਾਧਾ ਹੋ ਰਿਹਾ ਹੈ।

### ਪਠਾਣ ਮਾਜਰਾ ਤੇ ਗੁਰਲਾਲ ਘਨੌਰ ਨੇ ਦੋ ਪੂਲਾਂ ਦੇ ਨੀਂਹ ਪੱਥਰ ਰੱਖੇ



ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਘਨੌਰ ਦੇ ਵਿਧਾਇਕ ਗਰਲਾਲ ਘਨੌਰ ਨੇ ਆਪਣੇ ਹਲਕੇ ਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ 2.55 ਕਰੋੜ ਰੂਪਏ ਦੀ ਲਾਗਤ ਨਾਲ ਦੋ ਡਰੇਨਾਂ ਦੇ ਦੋ ਪੂਲਾਂ ਦੀ ਉਸਾਰੀ ਦੇ ਨੀਂਹ ਪੱਥਰ ਰੱਖੇ।ਦੋਵਾਂ ਵਿਧਾਇਕਾਂ ਨੇ ਪੰਜਾਬ ਮੰਡੀ ਬੋਰਡ ਵੱਲੋਂ ਲਿੰਕ ਸੜਕ ਕੌਲੀ ਤੋਂ ਬਾਰਨ ਵਾਇਆ ਪਨੌਦੀਆਂ ਵਿੱਚ ਨਿੰਮ ਸਾਹਿਬ ਡਰੇਨ ਉਪਰ ਗੁਰਦੁਆਰਾ ਨਿੰਮ ਸਾਹਿਬ ਨੇੜੇ 1 ਕਰੋੜ 74.45 ਲੱਖ ਰੁਪਏ ਦੀ ਲਾਗਤ ਨਾਲ ਤੇ ਲਿੰਕ ਸੜਕ ਗੌਂਸਪੁਰ ਤੋਂ ਸ਼ੰਕਰਪੁਰ ਵਿੱਚ ਕੌਲੀ ਕਰੀਕ ਡਰੇਨ ਉਪਰ 80 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਦੋ ਪੂਲ ਦੀ ਉਸਾਰੀ ਦਾ ਕਾਰਜ ਸ਼ੁਰੂ ਕਰਾਇਆ।ਉਨ੍ਹਾਂ ਨੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਸਨੌਰ ਤੇ ਘਨੌਰ ਲਈ ਫੰਡ ਮਹੱਈਆ ਕਰਾਉਣ ਲਈ ਧੰਨਵਾਦ ਕੀਤਾ, ਉਥੇ ਹੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।ਹਰਮੀਤ ਸਿੰਘ ਪਠਾਣਮਾਜਰਾ ਤੇ ਗਰਲਾਲ ਘਨਰੇ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਪਹਿਲ ਦੇ ਅਧਾਰ ੦ਤੇ ਪ੍ਰਦਾਨ ਕਰਨ ਅਤੇ ਲੋਕ ਭਲਾਈ ਲਈ ਪਰੀ ਤਰਾਂ ਵਚਨਬੱਧ ਹੈ। ਦੋਵਾਂ ਵਿਧਾਇਕਾਂ ਨੇ ਸਥਾਨਕ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਹ ਦੋਵੇਂ ਪੁੱਲ ਮਿਥੇ ਸਮੇਂ ਦੇ ਅੰਦਰ-ਅੰਦਰ ਬਣਾ ਕੇ ਚਾਲੂ ਕਰ ਦਿੱਤੇ ਜਾਣਗੇ।

### ਕੰਧਾਰੀ ਪਰਵਾਰ ਨੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਇਆ



ਮੁੱਖ (ਰਛਪਾਲ ਸਿੰਘ ਸੰਧ)-ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਰਾਜ ਕੰਧਾਰੀ ਅਤੇ ਵਿੱਕੀ ਕੰਧਾਰੀ ਵੱਲੋਂ ਆਪਣੇ ਪਰਵਾਰ ਸਮੇਤ ਆਪਣੇ ਗ੍ਰਹਿ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਸ਼ੰਕਰ ਕਟਾਰੀਆ, ਸੀਨੀਅਰ ਆਪ ਆਗੂ ਨਰਿੰਦਰ ਕਟਾਰੀਆ, ਡਾ. ਰਜੀਵ ਅਹੁਜਾ ਰਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।ਰਾਜੂ ਕੰਧਾਰੀ ਅਤੇ ਵਿੱਕੀ ਕੰਧਾਰੀ ਵੱਲੋਂ ਆਪਣੇ ਪਰਵਾਰ ਸਮੇਤ ਸੰਗਤ ਦੀ ਹਾਜ਼ਰੀ ਵਿੱਚ ਕੇਕ ਕੁੱਟਿਆ ਗਿਆ ਤੇ ਧੰਨ-ਧੰਨ ਬਾਬਾ ਵਡਭਾਗ ਸਿੰਘ ਜੀ ਦੀ ਮੁਹਿਮਾ ਦਾ ਗੁਣਗਾਨ ਕਰਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।ਇਸ ਮੌਕੇ ਰਾਜੂ ਕੰਧਾਰੀ ਅਤੇ ਵਿੱਕੀ ਕੰਧਾਰੀ ਵੱਲੋਂ 'ਆਪ' ਯੂਥ ਆਗੂ ਸ਼ੰਕਰ ਕਟਾਰੀਆ, 'ਆਪ' ਸੀਨੀਅਰ ਆਗੂ ਨਰਿੰਦਰ ਕਟਾਰੀਆ, ਡਾ. ਰਜੀਵ ਅਹੁਜਾ ਰਵੀ ਨੂੰ ਸਿਰਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ। ਸ਼ੰਕਰ ਕਟਾਰੀਆ, ਨਰਿੰਦਰ ਕਟਾਰੀਆ, ਡਾ. ਰਾਜੀਵ ਵੱਲੋਂ ਕੰਧਾਰੀ ਪਰਵਾਰ ਅਤੇ ਸੰਗਤ ਨੂੰ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਮੌਕੇ ਰਾਜੂ ਕੰਧਾਰੀ ਅਤੇ ਵਿੱਕੀ ਕੰਧਾਰੀ ਵੱਲੋਂ ਗ੍ਰਹਿ ਵਿਖੇ ਪਹੁੰਚੀ ਹੋਈ ਸੰਗਤ ਵਿਚ ਅਤੁੱਟ ਲੰਗਰ ਵਰਤਾਇਆ ਗਿਆ।

## ਹਨੀ ਫੱਤਣਵਾਲਾ ਨੇ ਕੀਤਾ ਉਸ਼ਾ ਰਾਣੀ ਦੇ ਪਰਵਾਰ ਨਾਲ ਦੁੱਖ ਸਾਂਝਾ



ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰ ਪਾਲ, ਪੂਜਾ)-ਸ਼੍ਰੀ ਮੁਕਤਸਰ ਸਾਹਿਬ ਵਾਸੀ ਉਸ਼ਾ ਰਾਣੀ (69) ਪਤਨੀ ਸਵ: ਚਰਨ ਦਾਸ ਧਮੀਜਾ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੇ ਦਿਹਾਂਤ 'ਤੇ ਮ੍ਰਿਤਕ ਉਸ਼ਾ ਰਾਣੀ ਦੇ ਪੁੱਤਰਾਂ ਸੂਨੀਲ ਕੁਮਾਰ ਐਡਵੋਕੇਟ ਤੇ ਮੂਨੀਸ਼ ਕਮਾਰ ਨਾਲ ਦੱਖ ਸਾਂਝਾ ਕਰਦਿਆਂ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪਗਟ ਕੀਤੀ।ਇਸ ਮੌਕੇ ਦੁੱਖ ਸਾਂਝਾ ਕਰਦਿਆਂ ਹਨੀ ਫੱਤਣਵਾਲਾ ਨੇ ਕਿਹਾ ਕਿ ਮਾਤਾ-ਪਿਤਾ ਦੇ ਇਸ ਸੰਸਾਰ ਵਿੱਚੋਂ ਚਲੇ ਜਾਣ ਨਾਲ ਵਿਅਕਤੀ ਹਮੇਸ਼ਾ ਲਈ ਇਕੱਲਾ ਰਹਿ ਜਾਂਦਾ ਹੈ ਤੇ ਉਨ੍ਹਾਂ ਦੀ ਘਾਟ ਬੱਚਿਆਂ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ ਹੈ, ਜੋ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ।ਜ਼ਿਕਰਯੋਗ ਹੈ ਕਿ ਮਿਤਕ ਉਸ਼ਾ ਰਾਣੀ ਦੇ ਪਤੀ ਚਰਨ ਦਾਸ ਧੁਮੀਜਾ ਦਾ 2 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।ਇਸ ਮੌਕੇ ਯੋਗੇਸ਼ ਕਮਾਰ, ਨਿਤਪੀਤ ਧਮੀਜਾ, ਮੋਹਨ ਲਾਲ, ਜਗਸੀਰ ਸਿੰਘ ਵੀ ਮੌਜੂਦ ਸਨ।

### ਨਵ ਭਾਰਤ ਕਲਾ ਮੰਚ ਦੀ ਮੀਟਿੰਗ



ਰਾਮਪੁਰਾ ਫੁਲ (ਦਰਸ਼ਨ ਜਿੰਦਲ)-ਨਵ ਭਾਰਤ ਕਲਾ ਮੰਚ ਦੀ ਮੀਟਿੰਗ ਮੰਚ ਦੇ ਪ੍ਰਧਾਨ ਸੁਰਿੰਦਰ ਧੀਰ ਦੀ ਪਧਾਨਗੀ ਹੇਠ ਸਥਾਨਕ ਗੀਤਾ ਭਵਨ ਵਿਖੇ ਹੋਈ।ਇਸ ਮੌਕੇ ਭਗਵਾਨ ਸੀ ਰਾਮ ਚੰਦਰ ਜੀ ਦੇ ਜੀਵਨ 'ਤੇ ਅਧਾਰਤ

ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੌਰਾਨ ਨਵ ਭਾਰਤ ਕਲਾ ਮੰਚ ਵਿੱਚ ਨਵੇਂ ਕਲਾਕਾਰ ਭਰਤੀ ਕਰਨ ਸਮੇਤ ਵੱਖ ਵੱਖ ਮੁੱਦਿਆਂ 'ਤੇ ਸਹਿਮਤੀ ਪਗਟਾਈ ਗਈ।ਇਸ ਮੌਕੇ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਰਾਮਲੀਲ੍ਹਾ ਦੀ ਰੀਹਰਸਲ 3 ਸਤੰਬਰ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਉਪਰੰਤ ਪੂਜਾ ਅਰਚਨਾ ਕਰਕੇ ਕੀਤੀ ਜਾਵੇਗੀ, ਜਿਸ ਵਿੱਚ ਕਲਾ ਮੈਚ ਦੇ ਸਮੂਹ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।ਉਨ੍ਹਾਂ ਨਵੇਂ ਉੱਭਰ ਰਹੇ ਕਲਾਕਾਰਾਂ ਨੂੰ ਮੰਚ ਨਾਲ ਜੁੜਨ ਦਾ ਖੁੱਲ੍ਹਾ ਸੱਦਾ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਾ ਮੰਚ ਦੇ ਡਾਇਰੈਕਟਰ ਸਖਮੰਦਰ ਕਲਸੀ, ਵਾਇਸ ਪਧਾਨ ਸੰਜੀਵ ਗਰਗ, ਖਜ਼ਾਨਚੀ ਲਛਮਣ ਦਾਸ, ਸਕੱਤਰ ਰਜਨੀਸ਼ ਕਰਕਰਾ, ਸਹਾਇਕ ਡਾਇਰੈਕਟਰ ਸੁਭਾਸ਼ ਪੈਂਟਰ, ਰਵੀ ਕਾਂਸਲ, ਬਲਦੇਵ ਜਿੰਦਲ, ਡਾ: ਰਵੀ ਸਿੰਗਲਾ, ਹੈਪੀ ਰਤਨ, ਲਾਭ ਚੰਦ, ਹਰਦੀਪ ਸਿੰਘ ਆਦਿ ਸ਼ਾਮਲ ਸਨ

## ਜੀ ਹੋਲੀ ਹਾਰਟ ਸਕੂਲ ਦਾ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ



ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)-ਨਾਮਵਰ ਵਿੱਦਿਅਕ ਸੰਸਥਾ ਜੀ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਹੋਣਹਾਰ ਖਿਡਾਰੀਆਂ ਨੇ 68ਵੀਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ

ਪ੍ਬੰਧਕਾਂ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਸੀ। ਜਿਨ੍ਹਾਂ ਨੂੰ ਪਛਾੜਦਿਆਂ ਸੰਸਥਾ ਦੇ ਵਿਦਿਆਰਥੀ ਗੁਰਪ੍ਗਟ ਸਿੰਘ ਨੇ ਸਕੇਟਿੰਗ (ਇਨਲਾਇਨ), ਅੰਡਰ-17 ਸਾਲ 500 ਮੀਟਰ, 1000 ਮੀਟਰ ਤੇ ਵਨਲੈਪ 'ਚ ਗੋਲਡ ਜਿੱਤੇ ਹਨ, ਜਦਕਿ ਅੰਡਰ-14 ਸਾਲ ਵਰਗ 'ਚ ਮੁਕੂਲ ਵਰਮਾ ਨੇ ਵਨਲੈਪ ਚੋਂ ਗੋਲਡ ਮੈਡਲ, 500 ਤੇ 1000 ਮੀਟਰ ਵਿੱਚੋਂ ਸਿਲਵਰ ਮੈਡਲ ਹਾਸਲ ਕੀਤਾ ਹੈ।ਇਸ ਸ਼ਾਨਦਾਰ ਪ੍ਰਦਰਸ਼ਨ ਦੇ ਸਦਕਾ ਦੋਵਾਂ ਵਿਦਿਆਰਥੀਆਂ ਦੀ ਚੋਣ ਸਟੇਟ ਪੱਧਰੀ ਮੁਕਾਬਲਿਆਂ ਲਈ ਹੋ ਗਈ ਹੈ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਸ਼ੀਲ ਗੋਇਲ ਨੇ ਇਸ ਪਾਪਤੀ 'ਤੇ ਦੋਵਾਂ ਵਿਦਿਆਰਥੀਆਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ।ਐਗਜ਼ਿਕਿਊਟਿਵ ਡਾਇਰੈਕਟਰ ਰਾਕੇਸ਼ ਬਾਂਸਲ ਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਵਾਈਸ ਪਿੰਸੀਪਲ ਪੂਜਾ ਸ਼ਰਮਾ ਨੇ ਕਿਹਾ ਕਿ ਕੋਚ ਰੇਸ਼ਮ ਸਿੰਘ, ਸਖਵੀਰ ਸਿੰਘ ਤੇ ਮੁੱਕੇ ਕੌਰ ਵੱਲੋਂ ਸਿਖਾਈਆਂ ਖੇਡ ਦੀਆਂ ਬਰੀਕੀਆਂ ਸਦਕਾ ਦੋਵਾਂ ਵਿਦਿਆਰਥੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ ਹੈ।

ਖਹਿਰਾ)-ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਕਾਰਜਕਾਰੀ ਚੈਅਰਮੈਨ, ਪੰਜਾਬ ਰਾਜ ਕਾਨੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 1 ਜਲਾਈ 2024 ਤੋਂ 30 ਸਤੰਬਰ 2024 ਦੌਰਾਨ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ

ਚਲਾਈ ਜਾ ਰਹੀ ਹੈ। ਇਸ ਮਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਸਰਬਜੀਤ ਸਿੰਘ ਧਾਲੀਵਾਲ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਵਣ ਵਿਭਾਗ ਮੋਗਾ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੰਮਿਤਸਰ ਰੋਡ ਮੋਗਾ ਵਿਖੇ ਸਰਬਜੀਤ ਸਿੰਘ ਧਾਲੀਵਾਲ ਵੱਲੋਂ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਸਾਨੂੰ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾ ਕੇ ਆਉਣ ਵਾਲੀ ਪੀੜ੍ਹੀ ਲਈ ਇੱਕ ਪਦਸ਼ਣ ਮੁਕਤ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ, ਤਾਂ ਜੋ ਹਰੇਕ ਵਿਅਕਤੀ ਸਾਫ ਹਵਾ ਵਿੱਚ ਸਾਹ ਲੈ ਸਕੇ ਤੇ

ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਪੂਰੀ ਹਮਾਇਤ ਕਰਦੇ ਹਨ।

ਘੱਗਰ ਦਰਿਆ ਨਾਲ ਸੰਬੰਧਤ ਅਲੱਗ

ਕਮੇਟੀ ਬਣਾਉਣ ਦੀ ਮੰਗ ਰੱਖੀ

ਬੱਢੇ ਨਾਲੇ ਦੇ ਸਥਾਈ ਹੱਲ ਲਈ ਬਣਾਈ ਗਈ ਵਿਧਾਨ ਸਭਾ ਕਮੇਟੀ ਵੱਲੋਂ ਘੱਗਰ ਦਰਿਆ

ਨਾਲ ਸਬੰਧਤ ਕੀਤੇ ਕੰਮਾਂ ਨੂੰ ਵਿਧਾਨ ਸਭਾ ਵਿੱਚ ਦੱਸਦਿਆਂ ਵਿਧਾਇਕ ਗੋਇਲ ਨੇ ਘੱਗਰ

ਆਏ।ਘੱਗਰ ਦਰਿਆ ਦੇ ਹੱਲ ਲਈ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਭੋਲਾ ਦੀ

ਅਗਵਾਈ ਵਿੱਚ ਸਮੁੱਚੀ ਟੀਮ ਵੱਲੋਂ ਘੱਗਰ ਦਰਿਆ ਦਾ ਦੌਰਾ ਕੀਤਾ ਗਿਆ, ਜਿਸ 'ਤੇ ਲੋਕਾਂ

ਨੂੰ ਵਿਸ਼ਵਾਸ ਪੈਦਾ ਹੋਇਆ ਕਿ ਹੁਣ ਇਸ ਦਾ ਸਥਾਈ ਹੱਲ ਹੋਵੇਗਾ ਤੇ ਬਹੁਤ ਹੋਦ ਤੱਕ ਹੱਲ

ਵੀ ਹੋਇਆ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਿੰਡ ਮਕੋਰੜ ਸਾਹਿਬ ਤੋਂ ਕੜੈਲ ਤੱਕ 18

ਕਿਲੋਮੀਟਰ ਘੱਗਰ ਦਰਿਆ ਦਾ ਬੰਨ੍ਹ ਕਈ ਥਾਂਵਾਂ ਤੋਂ ਟੁੱਟਿਆ ਸੀ, ਪਰ ਇਸ ਸਾਲ ਕਮੇਟੀ

ਦੇ ਯਤਨਾ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ 18 ਜੂਨ ਨੂੰ ਘੱਗਰ ਦਰਿਆ ਤੇ

ਪਹੁੰਚੇ ਤੇ ਉਨ੍ਹਾਂ ਨੇ ਘੱਗਰ ਦਰਿਆ ਦੇ 18 ਕਿਲੋਮੀਟਰ ਲੰਮੇ ਬੰਨ੍ਹ ਨੂੰ ਮਜਬੂਤ ਅਤੇ ਚੌੜਾ

ਕਰਨ ਦੇ ਕੰਮ ਦੀ ਸ਼ੁਰੂਆਤ ਕਰਾਈ, ਜਿਸਦੇ ਚੱਲਦੇ ਦੋ ਮਹੀਨਿਆਂ ਵਿੱਚ ਹੀ ਘੱਗਰ ਦਰਿਆ

ਤੇ ਪਿੰਡ ਮਕੋਰੜ ਸਾਹਿਬ ਤੋਂ ਕੜੈਲ ਤੱਕ 18 ਕਿਲੋਮੀਟਰ ਬੈਨ ਨੂੰ 15 ਫੁੱਟ ਚੌੜਾ ਕੀਤਾ

ਗਿਆ, ਜਿਸ ਦੇ ਕਾਰਨ ਘੱਗਰ ਦਰਿਆ ਇਸ ਸਾਲ 744 ਫੁੱਟ 'ਤੇ ਹੋਣ ਦੇ ਬਾਵਜੂਦ ਲੋਕਾਂ

ਵਿੱਚ ਕੋਈ ਡਰ ਤੇ ਬੇਚੈਨੀ ਨਹੀਂ ਸੀ। ਉਨ੍ਹਾਂ ਮੁੱਦਾ ਉਠਾਉਂਦੇ ਕਿਹਾ ਕਿ ਜਦੋਂ ਕਮੇਟੀ ਦੀ

ਮੀਟਿੰਗ ਬੁੱਢੇ ਨਾਲੇ ਨਾਲ ਸੰਬੰਧਤ ਹੁੰਦੀ ਹੈ ਤਾਂ ਉੱਥੇ ਘੱਗਰ ਦਰਿਆ ਦੀ ਗੱਲ ਨਹੀਂ ਹੁੰਦੀ

ਅਤੇ ਜਦੋਂ ਘੱਗਰ ਦਰਿਆ ਨਾਲ ਸੰਬੰਧਿਤ ਬੈਠਕ ਹੁੰਦੀ ਹੈ ਤਾਂ ਬੁੱਢੇ ਨਾਲੇ ਦੀ ਗੱਲ ਨਹੀਂ

ਹੁੰਦੀ, ਜਿਸਦੇ ਚੱਲਦੇ ਘੱਗਰ ਦਰਿਆ ਤੇ ਬੁੱਢੇ ਨਾਲੇ ਨਾਲ ਸੰਬੰਧਤ ਅਲੱਗ ਅਲੱਗ ਵਿਧਾਨ

ਸਭਾ ਦੀਆਂ ਕਮੇਟੀਆਂ ਬਣਾਈਆਂ ਜਾਣ, ਘੱਗਰ ਦਰਿਆ ਨਾਲ ਬਣਾਈ ਜਾਣ ਵਾਲੀ

ਕਮੇਟੀ ਵਿੱਚ ਘੱਗਰ ਦਰਿਆ ਨਾਲ ਪ੍ਰਭਾਵਤ ਇਲਾਕਿਆਂ ਦੇ ਐਮਐਲਏ ਨੂੰ ਸ਼ਾਮਲ ਕੀਤਾ

ਜਾਵੇ।ਵਿਧਾਇਕ ਗੋਇਲ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਸਪੀਕਰ ਨੇ

ਵਿਸ਼ਵਾਸ ਦਵਾਇਆ ਕਿ ਉਨਾਂ ਦੀ ਗੱਲ ਨੂੰ ਪੂਰੀ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ।

…ਸਫ਼ਾ 1 ਦੇ ਬਾਕੀ

ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ...

ਢੋਟ, ਸ਼ੋਮਣੀ ਕਮੇਟੀ ਪਧਾਨ ਦੇ ਓ ਐੱਸ ਡੀ ਸਤਬੀਰ ਸਿੰਘ ਧਾਮੀ, ਸਕੱਤਰ

ਪਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਕਲਵਿੰਦਰ ਸਿੰਘ ਰਮਦਾਸ, ਤੇਜਿੰਦਰ

ਸਿੰਘ ਪੱਡਾ, ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ

ਜਸਵਿੰਦਰ ਸਿੰਘ ਜੱਸੀ, ਸ਼ਾਹਬਾਜ਼ ਸਿੰਘ, ਬਲਵਿੰਦਰ ਸਿੰਘ ਖੈਰਾਬਾਦ, ਹਰਭਜਨ

ਸਿੰਘ ਵਕਤਾ, ਮਨਜੀਤ ਸਿੰਘ ਤਲਵੰਡੀ, ਮੈਨੇਜਰ ਹਰਪੀਤ ਸਿੰਘ, ਨਰਿੰਦਰ

ਸਿੰਘ, ਵਧੀਕ ਮੈਨੇਜਰ ਜਸਪਾਲ ਸਿੰਘ ਢੱਡੇ, ਮੀਤ ਮੈਨੇਜਰ ਗੁਰਤਿੰਦਰਪਾਲ ਸਿੰਘ

ਅਤੇ ਸੰਗਤਾਂ ਨੇ ਹਾਜ਼ਰੀ ਭਰੀ। ਸ਼ੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ

ਮੌਕੇ ਸੱਚਖੰਡ ਸ਼ੀ ਹਰਿਮੰਦਰ ਸਾਹਿਬ, ਸ਼ੀ ਅਕਾਲ ਤਖ਼ਤ ਸਾਹਿਬ ਅਤੇ ਬਾਬਾ

ਅਟੱਲ ਰਾਇ ਸਾਹਿਬ ਵਿਖੇ ਅਲੌਕਿਕ ਜਲੌਅ ਸਜਾਏ ਗਏ। ਇਸ ਦੇ ਨਾਲ ਹੀ

ਹਰਿਮੰਦਰ ਸਾਹਿਬ ਵਿਖੇ ਰੰਗ-ਬਿਰੰਗੇ ਫੁੱਲਾਂ ਦੀ ਸਜਾਵਟ ਵੀ ਖਿੱਚ ਦਾ ਕੇਂਦਰ

ਰਹੀ। ਪਹਿਲੇ ਪਕਾਸ਼ ਪਰਬ ਸਮਾਗਮਾਂ ਮੌਕੇ ਪੱਜੇ ਸ਼ੋਮਣੀ ਕਮੇਟੀ ਦੇ ਪ੍ਰਧਾਨ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਇਸ ਪਾਵਨ ਦਿਹਾੜੇ ਦੀ ਵਧਾਈ

ਦਿੰਦਿਆਂ ਗੁਰਮਤਿ ਰਹਿਣੀ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਸਰਕਾਰ ਬਣਦੇ ਹੀ...

ਹੋਵੇਗੀ। ਅਸੀਂ ਕਹਿੰਦੇ ਹਾਂ ਕਿ ਭਾਜਪਾ ਚਾਹੇ ਜਾਂ ਨਾ ਚਾਹੇ, ਪਰ 'ਇੰਡੀਆ'

ਗਠਜੋੜ ਏਨਾ ਦਬਾਅ ਪਾਵੇਗਾ ਕਿ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣਾ

ਹੋਵੇਗਾ। ਪਤਾ ਨਹੀਂ ਤੁਸੀਂ ਅਡਾਨੀ ਕਾ ਨਾਂਅ ਸੁਣਿਆ ਹੈ ਜਾਂ ਨਹੀਂ, ਸੰਸਦ 'ਚ

ਮੈਨੰ ਕਿਹਾ ਗਿਆ ਮੈਂ ਅਡਾਨੀ ਅਤੇ ਅੰਬਾਨੀ ਦਾ ਨਾਂਅ ਨਹੀਂ ਲੈ ਸਕਦਾ। ਮੈਂ ਕਿਹਾ

ਕਿ ਨਾਂਅ ਨਹੀਂ ਲੈ ਸਕਦਾ ਤਾਂ ਕੁਝ ਤਾਂ ਨਾਂਅ ਉਨ੍ਹਾਂ ਨੂੰ ਦੇਣਾ ਹੋਵੇਗਾ।'ਅਸੀਂ ਦੋ

ਅਤੇ ਸਾਡੇ ਦੋ' ਚੱਲ ਰਿਹਾ ਹੈ–ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅੰਬਾਨੀ ਅਤੇ

ਅਡਾਨੀ। ਛੋਟੇ ਕਾਰੋਬਾਰ ਬੰਦ ਕੀਤੇ ਜਾ ਰਹੇ ਹਨ, ਪਰ ਪੂਰੀ ਸਰਕਾਰ ਦੋ

ਕਾਰੋਬਾਰੀਆਂ ਲਈ ਚਲਾਈ ਜਾ ਰਹੀ ਹੈ। ਤੁਹਾਡੇ ਕੋਲੋਂ ਸੂਬੇ ਦਾ ਦਰਜਾ ਖੋਹਣ ਦਾ

ਮਕਸਦ ਵੀ ਉਨ੍ਹਾਂ ਦੋ ਲੋਕਾਂ ਨੂੰ ਹੀ ਲਾਭ ਦੇਣਾ ਹੈ।ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ

'ਚ ਚੋਣਾਂ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਤਿੰਨ ਗੇੜਾਂ 'ਚ ਹੋਣੀਆਂ

ਹਨ। ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦਾ ਨਾਂਅ ਤੈਅ ਕੀਤਾ ਹੈ। ਇਨ੍ਹਾਂ 'ਚ

ਮਲਿਕਾਰਜੂਨ ਖੜਗੇ, ਸੋਨੀਆ ਗਾਂਧੀ ਅਤੇ ਪ੍ਰਿਅੰਕਾ ਦਾ ਨਾਂਅ ਵੀ ਸ਼ਾਮਲ ਹੈ।

ਮੰਗਾਂ ਦੇ ਤਸੱਲੀਬਖਸ਼...

ਗਏ। ਖੇਤੀ ਨੀਤੀ ਮੋਰਚੇ 'ਚ ਜੁੜੇ ਇਕੱਠ ਨੂੰ ਸਾਬਕਾ ਸੈਨਿਕ ਕ੍ਰਾਂਤੀਕਾਰੀ

ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਸਿਰੜ, ਟੈਕਨੀਕਲ ਸਰਵਿਸਿਜ਼

ਯੂਨੀਅਨ ਦੇ ਆਗੂ ਗੂਰਬਖਸ਼ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ,

ਜਮਹੂਰੀ ਅਧਿਕਾਰ ਸਭਾ ਇਕਾਈ ਚੰਡੀਗੜ੍ਹ ਦੇ ਆਗੂ ਮਨਪ੍ਰੀਤ ਜੱਸ, ਪੇਂਡੂ

ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਆਗੂ ਗੁਰਪ੍ਰੀਤ ਸਿੰਘ, ਚੰਨੋ ਫੈਕਟਰੀ ਦੇ ਆਗੂ

ਹਰਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਬੀ ਕੇ ਯੂ (ਏਕਤਾ ਉਗਰਾਹਾਂ) ਦੇ

ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ

ਕਲਾਂ, ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਜਨਕ ਸਿੰਘ ਭੂਟਾਲ,

ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਮਹਿਲਾ ਕਿਸਾਨ ਆਗੂ

ਕੁਲਦੀਪ ਕੌਰ ਕੁੱਸਾ, ਹਰਿੰਦਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ

ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਹਰਮੇਸ਼

ਮਾਲੜੀ, ਗੁਰਪਾਲ ਸਿੰਘ ਨੰਗਲ ਨੇ ਸੰਬੋਧਨ ਕੀਤਾ। ਆਗੂਆਂ ਐਲਾਨ ਕੀਤਾ ਕਿ

ਮੰਗਾਂ ਦੇ ਤਸੱਲੀਬਖਸ਼ ਨਿਪਟਾਰੇ ਤੱਕ ਮੋਰਚਾ ਜਾਰੀ ਰਹੇਗਾ।

ਲਹਿਰਾਗਾਗਾ (ਪਵਨ ਸ਼ਰਮਾ)-ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਤੇ

ਦਰਿਆ ਨਾਲ ਸੰਬੰਧਤ ਵਿਧਾਨ ਸਭਾ ਕਮੇਟੀ ਅਲੱਗ ਬਣਾਉਣ ਦੀ

ਮੰਗ ਕੀਤੀ।ਵਿਧਾਨ ਸਭਾ ਵਿੱਚ ਬੋਲਦਿਆਂ ਵਿਧਾਇਕ ਗੋਇਲ ਨੇ

ਕਿਹਾ ਕਿ ਪਿਛਲੇ ਸਮੇਂ ਵਿੱਚ ਘੱਗਰ ਦਰਿਆ ਤੇ ਬੱਢੇ ਨਾਲੇ ਨਾਲ ਹੁੰਦੇ

ਨੁਕਸਾਨ ਸਬੰਧੀ ਵੱਖ-ਵੱਖ ਵਿਧਾਇਕਾਂ ਵੱਲੋਂ ਮਾਮਲਾ ਉਠਾਉਣ ਤੇ

ਸਰਕਾਰ ਵੱਲੋਂ ਘੱਗਰ ਦਰਿਆ ਤੇ ਬੱਢੇ ਨਾਲੇ ਨਾਲ ਸੰਬੰਧਤ ਵਿਧਾਨ

ਸਭਾ ਕਮੇਟੀ ਬਣਾਈ ਗਈ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ

ਨਵੀਂ ਸਿੱਖਿਆ ਨੀਤੀ ਤਹਿਤ ਸਕੂਲਾਂ ਦੀ ਮਰਜਿੰਗ

ਦਾ ਡਟ ਕੇ ਵਿਰੋਧ ਕਰਾਂਗੇ : ਡੀ ਟੀ ਐੱਫ਼



# ਕੌਂਸਲ ਪ੍ਰੀਤਇੰਦਰ ਸਿੰਘ ਗਿੱਲ ਮੋਗਾ ਵੱਲੋਂ ਵੀ ਪੌਦੇ ਲਾਏ ਗਏ। ਇਨ੍ਹਾਂ ਤੋਂ ਇਲਾਵਾ ਇੱਥੇ ਵਣ ਵਿਭਾਗ ਦੇ ਬਲਾਕ ਅਫਸਰ ਕੰਵਲਨੈਨ ਸਿੰਘ, ਬੀਟ ਇਚਾਰਜ ਪਰਮਿੰਦਰ ਸਿੰਘ ਤੇ ਮਨਮੀਤ ਸਿੰਘ ਵੱਲੋਂ ਵੀ ਪੌਦੇ ਲਗਾਏ ਗਏ।

## ਕੰਗਨਾ ਰਣੌਤ ਕਿਸਾਨਾਂ, ਮਹਿਲਾਵਾਂ, ਪੰਜਾਬ ਤੇ ਪੰਜਾਬੀਆਂ ਦਾ ਕਰ ਰਹੀ ਹੈ ਨਿਰਾਦਰ : ਡਾ. ਅਰੋੜਾ

ਤੋਂ ਬਚਿਆ ਜਾ ਸਕੇ



ਨਾਲ ਮੌਜੂਦ ਸਨ। ਡਾ. ਅਮਨਦੀਪ ਕੌਰ

ਅਰੋੜਾ ਕਿਹਾ ਕਿ ਇਹ ਕਦੇ ਵੀ ਬਰਦਾਸ਼ਤ

ਨਹੀਂ ਕੀਤਾ ਜਾਵੇਗਾ ਕਿ ਕੋਈ ਵੀ ਸਾਡੇ

ਮੋਗਾ (ਇਕਬਾਲ ਸਿੰਘ

ਪੰਜਾਬ ਨੂੰ ਭੰਡੇ ਤੇ ਸਾਡੀਆਂ ਮਾਂਵਾਂ ਭੈਣਾਂ ਦਾ ਅਪਮਾਨ ਕਰੇ। ਉਨ੍ਹਾਂ ਪੰਜਾਬ ਭਾਜਪਾ ਪ੍ਰਧਾਨ ਤੋਂ ਮੰਗ ਕੀਤੀ ਕਿ ਜੇਕਰ ਉਹ ਪੰਜਾਬ ਦੇ ਪ੍ਰਤੀ ਹਮਦਰਦੀ ਰੱਖਦੇ ਕਰਨ ਤੇ ਉਸ 'ਤੇ ਅਨੁਸ਼ਾਸਨੀ ਕਾਰਵਾਈ

ਟਰਾਂਸਪੋਰਟ ਨਗਰ ਦੀਆਂ ਮੁੱਖ

ਸੜਕਾਂ ਦੀ ਹਾਲਤ ਖਸਤਾ

ਸੀ ਪੀ ਆਈ ਵੱਲੋਂ ਨਿਗਮ 'ਤੇ ਮਰੰਮਤ ਦੀ ਮੰਗ

ਕਮਿਊਨਿਸਟ ਪਾਰਟੀ ਲੁਧਿਆਣਾ ਇਕਾਈ ਨੇ

ਕਾਰਪੌਰੇਸ਼ਨ ਵੱਲੋਂ ਟਰਾਂਸਪੋਰਟ ਨਗਰ ਲੁਧਿਆਣਾ

ਦੇ ਆਲੇ-ਦੁਆਲੇ ਡੂੰਘੇ ਟੋਇਆਂ ਨੂੰ ਨਾ ਭਰਨ ਦੀ

ਸਖ਼ਤ ਨਿਖੇਧੀ ਕੀਤੀ ਹੈ।ਇਨ੍ਹਾਂ ਕਾਰਨ ਲੰਮਾ

ਟ੍ਰੈਫਿਕ ਜਾਮ ਲੱਗ ਜਾਂਦਾ ਹੈ।ਇੱਕ ਬਿਆਨ ਵਿੱਚ

ਡਾਕਟਰ ਅਰੁਣ ਮਿੱਤਰਾ ਸਹਾਇਕ ਸਕੱਤਰ ਜ਼ਿਲ੍ਹਾ

ਇਕਾਈ ਤੇ ਐੱਮ ਐੱਸ ਭਾਟੀਆ ਲੁਧਿਆਣਾ

ਸ਼ਹਿਰੀ ਸਕੱਤਰ ਨੇ ਦੱਸਿਆ ਕਿ ਇਨ੍ਹਾਂ ਸੜਕਾਂ

ਵਿੱਚ ਪਹਿਲਾਂ ਹੀ ਕਈ ਫੁੱਟ ਡੂੰਘੇ ਟੋਏ ਪਏ ਹੋਏ

ਹਨ, ਜਿਸ ਕਾਰਨ ਲੋਕਾਂ ਨੂੰ ਟੋਇਆਂ ਦੀ ਡੂੰਘਾਈ

ਬਾਰੇ ਪਤਾ ਨਹੀਂ ਲੱਗ ਸਕਦਾ।ਇਸ ਕਾਰਨ ਟੈਫਿਕ

ਜਾਮ ਤੋਂ ਇਲਾਵਾ ਵਾਹਨਾਂ ਦਾ ਵੀ ਨਕਸਾਨ ਹੋ

ਰਿਹਾ ਹੈ।ਨਿਗਮ ਨੂੰ ਇਸ ਦਾ ਨੋਟਿਸ ਬਹੁਤ

ਪਹਿਲਾਂ ਲੈਣਾ ਚਾਹੀਦਾ ਸੀ, ਕਿਉਂਕਿ ਬਰਸਾਤ ਦਾ

ਮੌਸਮ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ, ਪਰ

ਨਿਗਮ ਸੜਕਾਂ ਦੀ ਮਰੰਮਤ ਕਰਨ ਵਿੱਚ ਅਸਫਲ

ਰਿਹਾ ਹੈ।ਹੁਣ ਵੀ ਨਿਗਮ ਨੂੰ ਚਾਹੀਦਾ ਹੈ ਕਿ ਕਿਸੇ

ਡਰਾਈ ਡੇ 'ਤੇ ਸੜਕਾਂ ਦੀ ਮਰੰਮਤ ਕਰਵਾਈ ਜਾਵੇ

ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਤੇ ਵਾਹਨਾਂ ਦੇ ਨੁਕਸਾਨ

ਲੁਧਿਆਣਾ (ਐੱਮ. ਐੱਸ. ਭਾਟੀਆ)-ਭਾਰਤੀ

ਕਰਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੇਂਦਰ 'ਚ ਭਾਜਪਾ ਦੀ ਸਰਕਾਰ ਬਣੀ ਹੈ, ਉਹ ਪੰਜਾਬ ਨੂੰ ਜਾਣਬੱਝ ਕੇ ਜ਼ਲੀਲ ਕਰ ਰਹੇ ਹਨ। ਡਾਕਟਰ ਅਰੋੜਾ ਨੇ ਕਿਹਾ ਕਿ ਫਿਲਮ ਚਲਾਉਣ ਲਈ ਇਸ ਤਰ੍ਹਾਂ ਹੋਛੇ ਹੱਥਕੰਡੇ ਨਹੀਂ ਵਰਤਣੇ ਚਾਹੀਦੇ, ਜਿਸ ਨਾਲ ਭਾਈਚਾਰਕ ਸਾਂਝ ਨੂੰ ਠੇਸ ਲੱਗੇ। ਪੰਜਾਬ ਪਦੇਸ਼ ਭਾਜਪਾ ਕੰਗਨਾ ਦੇ ਇਸ ਬਿਆਨ ਦੀ ਪੈੱਸ ਕਾਨਫਰੰਸ ਕਰਕੇ ਨਿੰਦਾ ਕਰੇ। ਉਨ੍ਹਾਂ ਕਿਹਾ ਕਿ ਸ੍. ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਬਹੁਤ ਚੰਗੇ ਕੰਮ ਕਰ ਰਹੀ ਹੈ, ਪਰ ਵਿਰੋਧੀ ਇਸ ਸ਼ਾਂਤੀ ਨੂੰ ਹਜ਼ਮ ਨਹੀਂ ਕਰ ਰਹੇ। ਉਹ ਜਾਣਬੁੱਝ ਕੇ ਮੀਡੀਆ ਵਿੱਚ ਆਏ ਦਿਨ ਆਪਣੇ ਮੈਂਬਰਾਂ

# ਪ੍ਰਕਾਸ਼ ਪੁਰਬ ਨੂੰ ਸਮਰਪਤ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ੁਰੂ



ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬਾਨ ਹਰਿਗੋਬਿੰਦ ਪੂਰਾ ਵਿਖੇ ਹੋ ਰਹੇ ਇਨ੍ਹਾਂ ਪੀਤ ਨੇ ਦੱਸਿਆ ਕਿ ਤੀਸਰੇ ਸਾਲਾਨਾ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਪੰਜ ਪਿਆਰੇ ਸਾਹਿਬਾਨ ਪਹੁੰਚ ਰਹੇ ਹਨ।ਰਾਤਰੀ ਦੇ ਦੀਵਾਨ ਵਿੱਚ ਸੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਵਾਲੇ ਨਿਹਾਲ ਕਰਨਗੇ ਤੇ 6 ਸਤੰਬਰ ਨੂੰ ਰਾਤ 8 ਤੋਂ 10 ਵਜੇ ਦੇ ਕੀਰਤਨ ਦਰਬਾਰ ਵਿੱਚ ਭਾਈ ਸਤਨਾਮ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ।6 ਤੇ 7 ਦੀ ਸ਼ਾਮ ਗਿਆਨੀ ਮਨਦੀਪ ਸਿੰਘ ਮੁਗਦ ਸਗਰੂਰ ਵਾਲ ਕਥਾ ਵਿਚਾਰ ਕਰਨਗੇ।ਸਰਿੰਦਰ ਪਾਲ ਸਿੰਘ ਸਿਦਕੀ ਨੇ ਪ੍ਰਕਾਸ਼ ਪੂਰਬ ਦੀ ਵਧਾਈ ਦਿੱਤੀ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੱਚਖੰਡ ਸੀ ਹਰਿਮੰਦਰ ਸਾਹਿਬ ਵਿਖੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਢਿੱਲਵਾਂ ਖੁਰਦ 'ਚ ਸੁਵਿਧਾ ਕੈਂਪ ਭਲਕੇ

ਲਈ ਆ ਸਕਦੇ ਹਨ।

ਹਨ, ਤਾਂ ਕੰਗਨਾ ਰਣੌਤ ਦੇ ਇਸ ਬਿਆਨਾਂ ਦੀ ਸਖ਼ਤ ਨਿਖੇਧੀ

ਤੋਂ ਉਲਟੇ ਪਲਟੇ ਬਿਆਨ ਦਿਵਾ ਰਹੇ ਹਨ।

ਸੰਗਰਰ (ਪਵੀਨ ਸਿੰਘ)-ਜੱਗੋ ਜੱਗ ਸਮੇਂ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਨੂੰ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪਹਿਲੇ ਗੁਰੂ ਕੇ ਵਜ਼ੀਰ ਗ੍ਰੰਥੀ ਸਿੰਘ ਵਜੋਂ ਪ੍ਰਕਾਸ਼ ਪੂਰਬ ਨੂੰ ਸਮਰਪਤ ਤਿੰਨ ਰੋਜ਼ਾ ਸੇਵਾ ਦੇਣ ਦੇ ਸੰਦਰਭ ਵਿੱਚ ਸੰਗਤਾਂ ਨੂੰ ਗ੍ਰੰਥੀ ਸਥਾਪਨਾ ਦਿਵਸ ਦੀਆਂ ਵੀ ਪ੍ਬੰਧਕ ਤਾਲਮੇਲ ਕਮੇਟੀ ਵੱਲੋਂ ਕਰਵਾਏ ਵਧਾਈਆਂ ਦਿੱਤੀਆਂ।ਇਸ ਮੌਕੇ ਗਰਦਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਾ ਰਹੇ ਹਨ।ਸਥਾਨਕ ਗੁਰਦੁਆਰਾ ਸਾਹਿਬ ਸਤਵਿੰਦਰ ਸਿੰਘ ਭੋਲਾ, ਭਾਈ ਗੁਰਧਿਆਨ ਸਿੰਘ, ਭਾਈ ਸੁਖਪਾਲ ਸਿੰਘ ਗਰੇਵਾਲ, ਸਮਾਗਮਾਂ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਦੇ ਭੋਗ ਨਾਲ ਕੀਤੀ ਗਈ।ਉਪਰੰਤ ਇਸਤਰੀ ਭਾਈ ਜਸਵੀਰ ਸਿੰਘ ਪਿੰਕਾ ਤੇ ਭਾਈ ਸਤਿਸੰਗ ਸਭਾ ਵੱਲੋਂ ਬੀਬੀ ਬਲਵੰਤ ਕੌਰ ਗੁਰਪ੍ਰੀਤ ਸਿੰਘ ਰਾਮਪੁਰਾ ਨੂੰ ਤਾਲਮੇਲ ਦੀ ਅਗਵਾਈ ਵਿੱਚ ਆਰਤੀ ਕੀਰਤਨ ਤੋਂ ਕਮੇਟੀ ਵੱਲੋਂ ਜਸਵਿੰਦਰ ਸਿੰਘ ਪ੍ਰਿੰਸ, ਭਾਈ ਜਗਤਾਰ ਸਿੰਘ ਪ੍ਰਧਾਨ ਗੁਰਦੁਆਰਾ ਬਾਅਦ ਹਜ਼ੂਰੀ ਰਾਗੀ ਭਾਈ ਗੁਰਧਿਆਨ ਸਿੰਘ ਪਟਿਆਲਾ ਵਾਲੇ ਤੇ ਭਾਈ ਸਰਿੰਦਰ ਸਾਹਿਬ, ਗੁਰਿੰਦਰ ਸਿੰਘ ਗੁਜਰਾਲ, ਗਰਮੀਤ ਸਿੰਘ ਸਾਹਨੀ, ਹਰਭਜਨ ਸਿੰਘ ਪਾਲ ਸਿੰਘ ਸਿਦਕੀ ਦੇ ਜਥਿਆਂ ਨੇ ਰਸਭਿੰਨਾ ਕੀਰਤਨ ਕੀਤਾ।ਤਾਲਮੇਲ ਭੱਟੀ, ਗੁਰਪੀਤ ਸਿੰਘ ਰੋਬਿਨ, ਬਲਵਿੰਦਰ ਕਮੇਟੀ ਦੇ ਜਨਰਲ ਸਕੱਤਰ ਹਰਪੀਤ ਸਿੰਘ ਸਿੰਘ, ਜਸਵੀਰ ਸਿੰਘ ਖਾਲਸਾ, ਹਰਵਿੰਦਰ ਸਿੰਘ ਕੋਹਲੀ, ਗਰਵਿੰਦਰ ਸਿੰਘ ਸਰਨਾ. ਜਤਿੰਦਰ ਸਿੰਘ ਰੇਖੀ ਆਦਿ ਨੇ ਸਿਰੋਪਾਓ ਦੇ ਗੁਰਮਤਿ ਸਮਾਗਮ ਅਧੀਨ 5 ਸਤੰਬਰ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਕਰਨ ਲਈ ਕੇ ਸਨਮਾਨਤ ਕੀਤਾ। ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ

ਫਰੀਦਕੋਟ (ਐਲਿਗਜੈਂਡਰ ਡਿਸੂਜਾ)-ਆਮ ਜਨਤਾ ਦੀਆਂ ਮੁਸ਼ਕਲਾਂ ਨੂੰ ਸੁਣਨ ਤੇ ਮੌਕੇ 'ਤੇ ਉਨ੍ਹਾਂ ਦੇ ਹੱਲ ਲਈ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਤਹਿਤ 6 ਸਤੰਬਰ ਨੂੰ ਸਵੇਰੇ 09.30 ਵਜੇ ਡੇਰਾ ਬਾਬਾ ਸਰਪ ਦਾਸ ਜੀ ਪਿੰਡ ਢਿੱਲਵਾਂ ਖਰਦ ਵਿਖੇ 14ਵੇਂ ਸਵਿਧਾ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿੱਚ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖਦ ਹਾਜ਼ਰ ਹੋਣਗੇ ਤੇ ਮੌਕੇ 'ਤੇ ਹੀ ਯੋਗ ਲਾਭਪਾਤਰੀ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪਿੰਡ ਢਿੱਲਵਾਂ ਖੁਰਦ, ਜੰਡਵਾਲਾ, ਜਨੇਰੀਆਂ, ਸਾਧੁਵਾਲਾ, ਝੋਟੀਵਾਲਾ ਤੇ ਡੋਡ ਦੇ ਵਸਨੀਕ ਇਸ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਆਪਣੀਆਂ ਮਸ਼ਕਲਾਂ, ਸ਼ਿਕਾਇਤਾਂ ਦੇ ਹੱਲ ਕਰਵਾਉਣ

## ਭਰਤੀ ਸੰਬੰਧੀ ਨੋਟਿਸ

ਆਈ. ਐੱਮ. ਸੀ. ਸਰਕਾਰੀ ਆਈ. ਟੀ. ਆਈ. (ਇ), ਬਟਾਲਾ ਰੋਡ ਡੇਰਾ ਬਾਬਾ ਨਾਨਕ ਵੱਲੋਂ ਗੈਸਟ ਫੈਕਲਟੀ (ਮੁਕੰਮਲ ਠੇਕਾ ਆਧਾਰ) ਤੌਰ 'ਤੇ ਸੈਸ਼ਨ 2024-25 (ਇਕ ਸਾਲ ਟਰੇਡਾਂ ਕਢਾਈ ਅਤੇ ਬੇਸਿਕ ਕੋਸਮੋਟੋਲੋਜੀ) ਲਈ ਇਸਟਰਕਟਰਾਂ ਦੀਆਂ ਆਸਾਮੀਆਂ ਲਈ ਪ੍ਰਤੀ ਬੇਨਤੀ ਦੀ ਮੰਗ ਦਸਤੀ ਮਿਤੀ 05.09.2024 ਤੋਂ 11.09.2024 (ਸ਼ਾਮ 4.00 ਵਜੇ ਤੱਕ) ਕੀਤੀ ਜਾਂਦੀ ਹੈ। ਯੋਗਤਾ, ਵੈੱਬਸਾਈਟ : https://dgt.gov.in/sites/default/ files/Surface%20Ornamnt%20Tech%(Emb.) CTS2.0 NSQF3.pdf डे

https://dgt.gov.in/sites/default/files/Cosmetology CTSS 2.0 NSQF-3. pdf ਸੰਬੰਧਤ ਟਰੇਡ ਦੇ ਸਿਲੇਬਸ ਅਤੇ ਡੀ. ਜੀ. ਟੀ. ਦੇ ਪੱਤਰ ਨੈ: MSDE (DGT)- 19/07/2020-CD (E34744) Dated 30.06.2023 ਅਨੁਸਾਰ ਅਤੇ ਸਮਰੱਥ ਅਥਾਰਟੀ ਤੋਂ ਕਾਉਂਟਰ ਸਾਈਨ ਤਜਰਬਾ ਸਰਟੀਫਿਕੇਟ ਚਾਹੀਦਾ ਹੈ ਅਤੇ ਤਜਰਬਾ ਮਿਤੀ 31.08.2024 ਤੱਕ ਵਿਚਾਰਿਆ ਜਾਵੇਗਾ।

ਉਮਰ ਸੀਮਾ: 21 ਤੋਂ 37 ਸਾਲ (ਕੱਟ ਆਫ ਡੇਟ 31.08.2024) ਤਨਖਾਹ: 15000/- (ਪੰਦਰਾਂ ਹਜ਼ਾਰ) ਪ੍ਰਤੀ ਮਹੀਨਾ (ਉੱਕਾ-ਪੁੱਕਾ)

ਜੋ ਉਮੀਦਵਾਰ ਮਿਤੀ 11.09.2024 (ਸ਼ਾਮ 4.00 ਵਜੇ ਤੋਂ ਪਹਿਲਾਂ) ਪ੍ਰਤੀ ਬੇਨਤੀ ਜਮ੍ਹਾਂ ਕਰਵਾਉਣਗੇ, ਉਹ ਇੰਟਰਵਿਊ ਲਈ ਮਿਤੀ 12.09.2024 ਨੂੰ ਸਵੇਰੇ 11.00 ਵਜੇ ਤੋਂ ਪਹਿਲਾਂ ਇਸ ਦਫ਼ਤਰ ਵਿਚ ਪਹੁੰਚ ਕਰਨ।

ਮਿਤੀ 11.08.2024 ਤੋਂ ਸ਼ਾਮ 4.00 ਵਜੇ ਤੋਂ ਬਾਅਦ ਪ੍ਰਾਪਤ ਪ੍ਰਤੀ ਬੇਨਤੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ। ਇਸ ਇਸ਼ਤਿਹਾਰ ਦਾ ਪੱਕੀ ਸਰਕਾਰੀ ਨੌਕਰੀ ਨਾਲ ਕੋਈ ਸੰਬੰਧ ਨਹੀਂ ਹੈ।

> ਸਹੀ/- ਮੈਂਬਰ ਸੈਕਟਰੀ (ਆਈ. ਐੱਮ. ਸੀ.) ਸਰਕਾਰੀ ਆਈ. ਟੀ. ਆਈ. (ਇ) ਡੇਰਾ ਬਾਬਾ ਨਾਨਕ।

ਰਿਟੇਲ ਐੱਸਟ ਸੈਂਟਰ : ਐਕਸਿਸ ਬੈਂਕ ਲਿਮਟਿਡ, ਦੂਜੀ ਮੰਜ਼ਲ, ਜਾਇਦਾਦ # 7-ਈ, ਮਿਊਸਪਲ 3903/1142/16, ਮਲਹਾਰ ਰੋਡ, ਸਰਾਂਭਾ ਨਗਰ, ਲੁਧਿਆਣਾ-141001 ਰਫੇਸੀ ਐਕਟ 2002 ਕਾਰਪੋਰੇਟ ਦਫਤਰ : 'ਐਕਸਿਸ ਹਾਊਸ' , ਬਲਾਕ-ਬੀ, ਬੰਬੇ ਡਾਇੰਗ ਮਿੱਲਜ਼ ਕੰਪਾਊਡ, ਪਾਂਡੂਰੰਗ ਬੁਧਕਰ ਮਾਰਗ, ਵਰਨੀ, ਮੁੰਬਈ-400025, ਰਜਿਸਟਰਡ ਦਫਤਰ : 'ਤ੍ਰਿਸ਼ੁਲ', ਤੀਜੀ ਮੰਜ਼ਲ, ਸਾਹਮਣੇ ਮੰਦਰ, ਲਾਅ ਗਾਰਡਨ, ਐਲਿਸਬਿਜ ਅਹਿਮਦਾਬਾਦ-38000

ਜਦੋਂ ਕਿ ਨਿਮਨਹਸਤਾਖਰੀ ਨੇ ਐਕਸਿਸ ਬੈਂਕ ਲਿ. ਦਾ ਅਧਿਕਾਰਤ ਅਫਸਰ ਹੋਣ ਨਾਤੇ ਸਕਿਊਰਟਾਈਜੇਸ਼ਨ, ਰੀਕੰਸਟਰੱਕਸ਼ਨ ਆ ਾਈਨੈੱਸ਼ੀਅਲ ਅਸੈੱਟਸ ਐਂਡ ਇਨਫੋਰਸਮੈਂਟ ਆਫ ਸਕਿਉਰਟੀ ਇੰਟਰੈੱਸਟ ਐਕਟ 2002 ਅਤੇ ਸਕਿਉਰਟੀ ਇੰਟਰੈੱਸਟ (ਇਨਫੋਰਸਮੈਂਟ ਲਜ਼ 2002 ਦੇ ਰੂਲ 9 ਨਾਲ ਪੜ੍ਹੇ ਜਾਂਦੇ ਸੈਕਸ਼ਨ 13 (12) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੇਠ ਲਿਖੇ ਕਰਜ਼ਦਾਰਾਂ ਰੇਕਤ ਨੋਟਿਸ ਮਿਲਣ ਦੀ ਮਿਤੀ ਤੋਂ 60 ਦਿਨਾਂ ਅੰਦਰ ਨੋਟਿਸ 'ਚ ਦਰਸਾਈ ਰਕਮ ਜਮ੍ਹਾਂ ਕਰਾਉਣ ਲਈ ਡਿਮਾਂਡ ਨੋਟਿਸ ਜਾਰੀ ਕੀਤਾ ਸੀ ਕਰਜ਼ਦਾਰ ਰਕਮ ਦੀ ਅਦਾਇਗੀ 'ਚ ਨਾਕਾਮ ਰਹੇ ਹਨ। ਇਸ ਲਈ ਕਰਜ਼ਦਾਰਾਂ ਅਤੇ ਆਮ ਜਨਤਾ ਨੂੰ ਨੋਟਿਸ ਜਾਰੀ ਕੀਤਾ ਜਾਂਦ ਕਿ ਨਿਮਨਹਸਤਾਖਰੀ ਨੇ ਉਕਤ ਐਕਟ ਦੇ ਸੈਕਸ਼ਨ 13 (4) ਅਤੇ ਉਕਤ ਨਿਯਮ ਦੇ ਨਿਯਮ 8 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਰਿਦਿਆਂ ਹੇਠ ਦਰਜ ਮਿਤੀਆਂ ਨੂੰ ਹੇਠਾਂ ਦਰਜ ਜਾਇਦਾਦ ਦਾ ਕਬਜ਼ਾ ਲੈ ਲਿਆ ਹੈ।

ਕਰਜ਼ਦਾਰਾਂ ਨੂੰ ਖਾਸ ਤੌਰ 'ਤੇ ਅਤੇ ਆਮ ਜਨਤਾ ਨੂੰ ਖਬਰਦਾਰ ਕੀਤਾ ਹੈ ਕਿ ਉਹ ਜਾਇਦਾਦ ਬਾਰੇ ਕਿਸੇ ਤਰ੍ਹਾਂ ਦਾ ਲੈਣ-ਦੇਣ ਨਾ

ਕਰਨ ਅਤੇ ਕਿਸੇ ਤਰ੍ਹਾਂ ਦੇ ਲੈਣ-ਦੇਣ 'ਤੇ ਐਕਸਿਸ ਬੈਂਕ ਲਿ. ਵੱਲੋਂ ਵਸੂਲੀ ਕੀਤੀ ਜਾਵੇਗੀ। ਡਿਮਾਂਡ ਨੋਟਿਸ ਦੀ ਮਿਤੀ ਕਰਜ਼ਦਾਰ /ਸਹਿ-ਕਰਜ਼ਦਾਰ ਦਾ ਨਾਂਅ ਭੀਤਕ ਕਬਜ਼ ਦੀ ਮਿਤੀ ਡਿਮਾਂਡ ਨੋਟਿਸ 'ਚ ਰਕਮ (ਰੁਪਏ) ਸ੍ਰੀ ਕਰਨਜੀਤ ਸਿੰਘ ਪੁੱਤਰ ਭਗਵੰਤ ਸਿੰਘ ਅਤੇ 2. ਸ੍ਰੀਮਤੀ ਰਮਨਦੀਪ ਕੌਰ ਪਤਨੀ 21 ਦਸੰਬਰ 2021 ਕਰਨਜੀਤ ਸਿੰਘ ਦੋਵੇਂ ਵਾਸੀ ਗਲੀ ਨੂੰ . 5/6, ਬਾਬਾ ਫਰੀਦ ਨਗਰ ਬਠਿੰਡਾ, ਪੰਜਾਬ-151001 03 ਸਤੰਬਰ 2024 ਨਾਲ ਹੀ : ਨੇੜੇ ਗਰੀਨ ਸਿਟੀ, ਗੁਰੂ ਗੋਬਿੰਦ ਸਿੰਘ ਨਗਰ, ਬਠਿੰਡਾ, ਪੰਜਾਬ, ਨਾਲ ਹੀ : ਮਕਾਨ ਰੂਪਏ 8,30,487/-ਨੰ. 67-68, ਪਹਿਲੀ ਮੰਜਲ, ਕਮਲਾ ਨਹਿਰੂ ਕਾਲੋਨੀ, ਬਠਿੰਡਾ, ਪੰਜਾਬ-151001 ਅੱਠ ਲੱਖ ਤੀਹ ਹਜ਼ਾਰ ਚਾਰ ਸ ਕਰਜ਼ਾ ਖਾਤਾ ਨੰ. ਪੀ ਐੱਚ ਆਰ 024201116735

ਜਾਇਦਾਦ ਦਾ ਵੇਰਵਾ : ਬੈਨਾਮਾ ਵਸੀਕਾ ਨੰ: 187 ਮਿਤੀ 09-04-2014 ਅਨੁਸਾਰ ਸ੍ਰੀ ਕਰਨਜੀਤ ਸਿੰਘ ਪੁੱਤਰ ਭਗਵੰਤ ਸਿੰਘ ਦੇ ਨਾਂਅ ਰਿਹਾਇਸ਼ੀ ਜਾਇਦਾਦ/ਪਲਾਟ ਰਕਬਾ 0-2 ਬਿਸਵੇ (103 ਵਰਗ ਗਜ਼) 'ਤੇ ਨਿਰਮਿਤ ਮਕਾਨ ਕੱਲ ਜ਼ਮੀਨੀ ਖੇਤਰ 16 ਬਿਘਾ ਵਿਸਵਾ ਦਾ 2/320 ਹਿੱਸਾ, ਖਸਰਾ ਨੰ. 2208/2 ਮਿਨ (3-17), 2208/3 ਮਿਨ (3-17), 2208/4 ਮਿਨ (3-16 2/3), 2208/1 ਮਿਨ (4-0), 2208/4 ਮਿਨ (0-3, 1/3), 2208/3 ਮਿੰਨ (0-3), 2208/2 ਮਿੰਨ (0-3), ਕਿੱਤੇ 7, ਖੱਤਾ ਨੰ. 1435/1490 ਤੋਂ 1493 ਜਮ੍ਹਾਂਬੰਦੀ ਸਾਲ 2007-2008, ਧਾਲੀਵਾਲ ਕਾਲੋਨੀ ਵਿਖੇ ਸਥਿਤ, ਪੱਤੀ ਮਹਿਣਾ, ਜ਼ਿਲ੍ਹਾ ਬਠਿੰਡਾ ਨਾਲ ਸੰਬੰਧਤ ਸਭ ਕੁਝ। ਹੱਦਾਂ (ਬੈਨਾਮੇ ਅਨੁਸਾਰ) : ਪੂਰਬ : ਗਲੀ 24' ਚੌੜੀ ਅਤੇ ਪਿੰਕੀ ਰਾਣੀ ਦਾ ਮਕਾਨ ਬਾਹੀ 50' ਪੱਛਮ : ਸੁਮਿਤ ਕੁਮਾਰ ਦਾ ਖਾਲੀ ਪਲਾਟ ਬਾਹੀ 44', ਉੱਤਰ : ਗਲੀ 20' ਚੌੜੀ ਬਾਹੀ 20', ਦੱਖਣ : ਖਾਲੀ ਪਲਾਟ ਬਾਹੀ 20' ਉਕਤ ਦਰਜ ਕਰਜ਼ਦਾਰਾਂ/ਸਹਿ-ਕਰਜ਼ਦਾਰਾਂ/ਗਾਰੇਟਰਾਂ ਨੂੰ ਰਕਮ ਦੀ ਅਦਾਇਗੀ ਲਈ 30 ਦਿਨਾਂ ਦਾ ਨੋਟਿਸ ਦਿੱਤਾ ਜਾਂਦਾ ਹੈ। ਨਹੀਂ ਤਾਂ ਰਹਿਣ ਕੀਤੀ ਜਾਇਦਾਦ ਇਸ ਨੋਟਿਸ ਦੀ ਪ੍ਕਾਸ਼ਨਾ ਤੋਂ 30 ਦਿਨਾਂ ਦਾ ਸਮਾਂ ਖਤਮ ਹੋ ਜਾਣ 'ਤੇ ਸਕਿਊਰਟੀ ਇਟਰੈੱਸਟ (ਇਨਫੋਰਸਮੈਂਟ) ਰੁਲਜ਼ 2002 ਦੇ ਨਿਯਮ 8 ਤੇ 9 ਦੀਆਂ ਵਿਵਸਥਾਵਾਂ ਅਨੁਸਾਰ ਵੇਚ ਦਿੱਤੀ ਜਾਵੇਗੀ।

> ਸਹੀ / -ਅਧਿਕਾਰਤ ਅਫਸਰ, ਐਕਸਿਸ ਬੈਂਕ ਲਿਮਟਿਡ ਰਿਟੇਲ ਲੈਂਡਿੰਗ ਅਤੇ ਪੇਮੈਂਟ ਗਰੁੱਪ (ਸਥਾਨਕ ਦਵਤਰ/ਸ਼ਾਖਾ) : ਜੀ-9 ਮਹਿਮਾ ਟ੍ਰਿਨਟੀ ਮਾਨ, 3 ਐੱਫ-24, ਸਵੇਜ

ਸਤਾਸੀ ਰੁਪਏ ਕੇਵਲ)

ਬੋਲੀ ਵਾਧਾ ਰਕਮ

ਮਿਤੀ: 05-09-2024, ਸਥਾਨ: ਬਠਿੰਡਾ

ਅਚੱਲ ਜਾਇਦਾਦ ਦੀ ਵਿਕਰੀ ਵਾਸਤੇ ਕੀ ਸੀ ਇੰਡਸਟ੍ਰੀਅਲ ਏਰੀਆ, ਮੁਗਲਸਨ ਰੋਡ, ਏਰੋਲੀ, ਨਵੀਂ ਮੁੰਬਈ-400708, ਰਜਿਸਟਰਡ ਦਵਤਰ ''ਤ੍ਰਿਸ਼ੂਲ' ਤੀਜੀ ਮੰਜ਼ਲ, ਸਾਹਮਣੇ ਸਮਰਥੇਸ਼ਵਰ ਮੰਦਰ, ਲਾਅ ਗਾਰਡਨ, ਐਲਿਸਬ੍ਰਿਜ ਅਹਿਮਦਾਬਾਦ - 380006

ਵਾਰਮ, ਨਿਊ ਸੰਗਾਨੇਰ ਰੋਡ, ਜੈਪੁਰ, ਐਕਸਿਸ ਬੈਂਕ ਲਿਮੀਟਡ, ਤੀਜੀ ਮੰਜ਼ਲ, ਗੀਗਾਪਲੈਕਸ, ਐੱਨ ਪੀ ਸੀ-1, ਟੀ

ਆਮ ਜਨਤਾ ਅਤੇ ਖਾਸ ਕਰ ਕਰਜ਼ਦਾਰਾਂ ਅਤੇ ਗਰੰਟਰਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ ਕਿ ਹੇਠਾਂ ਦਰਸਾਈ ਅਚੱਲ ਜਾਇਦਾਦ ਸਕਿਊਰਡ ਕ੍ਰੈਡਿਟਰ ਕੋਲ ਰਹਿਣ/ਚਾਰਜ਼ਡ ਹੈ, ਜਿਸ ਦਾ ਭੌਤਿਕ ਕਬਜ਼ਾ ਸਕਿਊਰਡ ਕ੍ਰੈਡਿਟਰ ਦੇ ਅਧਿਕਾਰਤ ਅਫਸਰ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ, (1) ਸ੍ਰੀ ਪ੍ਦੀਪ ਕੁਮਾਰ ਪੁੱਤਰ ਜੀਵਨ ਕੁਮਾਰ (2)ਸ੍ਰੀ ਜੀਵਨ ਕੁਮਾਰ ਪੁੱਤਰ ਕੇਦਾਰ ਨਾਥ ਤੋਂ ਕਰਜ਼ਾ ਖਾਤਾ ਨੰ. ਪੀ ਐੱਚ ਆਰ 019501617575 'ਚ 03-09-2024 ਨੂੰ ਬਕਾਇਆ ਰਕਮ 2994681/- (ਰੁਪਏ ਉਨੱਤੀ ਲੱਖ ਚੁਰੰਨਵੇਂ ਹਜ਼ਾਰ ਛੇ ਸੌ ਇਕਾਸੀ ਕੇਵਲ) ਦੀ ਵਸੂਲੀ ਲਈ 'ਜਿਵੇਂ ਹੈ, ਜਿੱਥੇ ਹੈ', 'ਜਿਵੇਂ ਹੈ ਜੋ ਹੈ' ਅਤੇ 'ਉੱਥੇ ਜੋ ਵੀ ਹੈ' ਦੇ ਅਧਾਰ 'ਤੇ ਸਮੇਤ ਭਵਿੱਖੀ ਵਿਆਜ ਅਤੇ ਲਾਗਤਾਂ ਦੇ 16/10/2024 ਨੂੰ ਵਿੱਕਰੀ ਕੀਤੀ ਜਾਵੇਗੀ।

10,000/- (ਦਸ ਹਜ਼ਾਰ ਰੁਪਏ ਕੇਵਲ)

ਜਾਣਕਾਰੀ 'ਚ ਜੋਖਮ (ਜੇਕਰ ਕੋਈ ਹੈ) ਕੋਈ ਨਹੀਂ ਰੂ. 959063/- (ਨੌਂ ਲੱਖ ਉਨਾਹਠ ਹਜ਼ਾਰ ਤਰੇਹਠ ਰੁਪਏ ਕੇਵਲ) ਰਾਖਵੀਂ ਕੀਮਤ (ਰੁਪਏ 'ਚ) ਬਆਨਾ ਰਕਮ ਡਿਪਾਜ਼ਟ (ਰੁਪਏ 'ਚ) 96,000/- (ਛਿਅੰਨਵੇਂ ਹਜ਼ਾਰ ਰੁਪਏ ਕੇਵਲ

ਈ ਐੱਮ ਡੀ ਸਮੇਤ ਬੋਲੀਆਂ/ਟੈਂਡਰ ਜਮ੍ਹਾਂ ਐਕਸਿਸ ਬੈਂਕ ਲਿਮਟਿਡ ਰਿਟੇਲ ਐੱਸਟ ਸੈਂਟਰ, ਦੂਜੀ ਅਤੇ ਤੀਜੀ ਮੰਜ਼ਲ, ਜਾਇਦਾਦ ਨੰ. 7 ਈ, ਮਲਹਾਰ ਰੋਡ, ਸਗਭਾ ਨਗਰ, ਲੁਧਿਆਣਾ-141001 ਵਿਖੇ 14 ਅਕਤੂਬਰ 2024 ਨੂੰ ਸ਼ਾਮ ਦੇ 5.00 ਵਜੇ ਤੱਕ। ਕਰਵਾਉਣ ਲਈ ਅੰਤਮ ਮਿਤੀ, ਸਮਾਂ ਅਤੇ ਸਥਾਨ ਜਨਤਕ ਈ-ਨਿਲਾਮੀ ਲਈ ਮਿਤੀ, ਸਮਾਂ ਅਤੇ ਸਥਾਨ

ਵੈੱਬ ਪੋਰਟਲ https://www.bankeauctions.com 'ਤੇ 16 ਅਕਤੂਬਰ 2024 ਨੂੰ ਸਵੇਰੇ 11.00 ਵਜੇ ਅਤੇ ਦੁਪਹਿਰ 1.00 ਵਜੇ ਦਰਮਿਆਨ, ਹਰੇਕ 5 ਮਿੰਟਾਂ ਦੇ ਅਸੀਮਤ ਵਾਧਿਆ ਨਾਲ। ਈ-ਨਿਲਾਮੀ ਬੋਲੀ ਫਾਰਮ, ਘੋਸ਼ਣਾ ਆਦਿ ਰੱਖਦੇ ਈ-ਨਿਲਾਮੀ ਟੈਂਡਰ ਦਸਤਾਵੇਜ਼ ਉਪਰੋਕਤ ਦਰਸਾਏ ਸਰਵਿਸ ਪੰਵਾਈਡਰ ਦੀ ਵੈੱਬਸਾਈਟ 'ਤੇ ਉਪਲੱਬਧ ਹਨ।

**ਸਾਰਣੀ-ਜਾਇਦਾਦ ਦਾ ਵੇਰਵਾ** : ਜਾਇਦਾਦ ਜੋ ਕਿ ਸੂਰੀਆ ਇਨਕਲੇਵ, ਭਾਦਸ਼ੋਂ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਸੀ ਪਦੀਪ ਕੁਮਾਰ ਪੁੱਤਰ ਸੀ ਜੀਵਨ ਕੁਮਾਰ ਦੇ ਨਾਂਅ ਪਲਾਟ ਰਕਬਾ 0-21/2, ਵਿਸਵਾ ਜੋ ਕਿ 125 ਵਰਗ ਗਜ਼, ਬੈਨਾਮਾ ਨੰ. 196 ਮਿਤੀ 24-08-2015, ਖੱਤਾ ਨੰ. 43/182, ਖਸਰਾ ਨੰ. 81 (5-0) 622/73 (3-16), 625/77 (3-1), 627/76 (2-0), 628/79 (2-17), 630/82 (4-5) 5/838 ਦਾ ਕੁੱਲ 20-19, 0-ਬੀ-2 ਬੀ-10 ਬੀ ਦਾ ਹਿੱਸਾ ਅਤੇ ਜਮ੍ਹਾਂਬੰਦੀ ਸਾਲ 2011-2012, ਹੱਦਾਂ ਪ੍ਰਸਤਾਵਿਤ ਸਾਈਟ ਪਲੈਨ ਅਨੁਸਾਰ) ਉੱਤਰ : ਅਮਿਤ ਕੁਮਾਰ ਦੀ ਜਾਇਦਾਦ ਬਾਹੀ 86', ਦੱਖਣ : ਸੰਜੀਵ ਕੁਮਾਰ ਦਾ ਮਕਾਨ, ਬਾਹੀ : 86', ਪੂਰਬ : ਗਲੀ 24', ਪੱਛਮ : ਜਰਨੈਲ ਸਿੰਘ ਦੀ ਖੇਤੀਬਾੜੀ ਵਾਲੀ ਜ਼ਮੀਨ ਬਾਹੀ 13'-1 ਵਿਕਰੀ ਦੀਆਂ ਵਿਸਥਾਰਤ ਸ਼ਰਤਾਂ ਅਤੇ ਨਿਯਮਾਂ ਲਈ ਕ੍ਰਿਪਾ ਕਰਕੇ ਸਕਿਊਰਡ ਕ੍ਰੈਡਿਟਰ ਦੀ ਵੈੱਬਸਾਈਟ https://www.axisank.com/auction-retail ਅਤੇ ਬੈਂਕ ਪ੍ਰਮਾਣਿਤ ਸਰੀਵਸ ਪ੍ਰੋਵਾਈਡਰ ਮੈਸ: ਸੀ-1 ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵੈੱਬ ਪੋਰਟਲ https://www.bankeauctions.com ਦਾ ਹਵਾਲਾ ਲਿਆ ਜਾਵੇ। ਈ-ਨਿਲਾਮੀ ਬੈਂਕ ਦੇ ਪ੍ਰਮਾਣਿਤ ਸਰਵਿਸ ਪ੍ਰੋਵਾਈਡਰ ਮੈਸ: ਸੀ-1 ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵੈੱਬ ਪੋਰਟਲ https://www.bankeauctions.com ਰਾਹੀਂ ਆਨਲਾਈਨ ਕੀਤੀ ਜਾਵੇਗੀ। ਹੋਰ ਸਹਾਇਤਾ ਲਈ ਚਾਹਵਾਨ ਬੋਲੀਕਾਰ ਸ੍ਰੀ ਸੰਦੀਪ ਬਵੇਜਾ (ਮੋਬਾਈਲ ਨੰ. 8920705598) ਬੈਂਕ ਦੇ ਅਧਿਕਾਰਤ ਅਫਸਰ ਨਾਲ ਦਫਤਰੀ ਸਮੇਂ ਸਵੇਰੇ 9.30 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ਸੰਪਰਕ ਕਰ ਸਕਦੇ ਹਨ।ਇਸ ਨੌਟਿਸ ਨੂੰ ਕਰਜ਼ਦਾਰਾਂ ਲਈ ਸਕਿਊਰਟੀ ਇੰਟਰੈੱਸਟ (ਇਨਫੋਰਸਮੈਂਟ) ਰੂਲ, 2002 ਦੇ ਰੂਲ 8 (6) ਤਹਿਤ 30 ਦਿਨਾਂ ਦਾ ਨੋਟਿਸ ਮੈਨਿਆ ਜਾਵੇ। ਮਿਤੀ: 05-09-2024, ਸਥਾਨ: ਨੋਇਡਾ

(ਅਧਿਕਾਰਤ ਅਫ਼ਸਰ) ਐਕਸਿਸ ਬੈਂਕ ਲਿਮੀਟਡ

### ATAM VALVES LIMITED

Regd. Off: 1051, INDUSTRIAL AREA, JALANDHAR, PUNJAB Ph. No. +91 181 5001111, CIN: L27109PB1985PLC006476 Email ID: cs@atamfebi.com, Website: www.atamvalves.in

## 39ਵੀਂ ਸਾਲਾਨਾ ਜਨਰਲ ਮੀਟਿੰਗ ਦਾ ਨੋਟਿਸ

ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੀ 39ਵੀਂ ਸਾਲਾਨਾ ਜਨਰਲ ਮੀਟਿੰਗ ("ਏ ਜੀ ਐੱਮ") ਸੋਮਵਾਰ 30 ਸਤੰਬਰ 2024 ਨੂੰ ਦੁਪਹਿਰ 01.00 ਵਜੇ (ਭਾਰਤੀ ਸਮੇਂ ਅਨੁਸਾਰ) ਇਲੈਕਟ੍ਰਾਨਿਕ ਮੋਡ, ਜੋ ਕਿ ਵੀਡੀਓ ਕਾਨਫਰੰਸ ਜਾਂ ਹੋਰ ਆਡੀਓ-ਵਿਜ਼ੂਅਲ ਮੀਨਜ਼ (''ਵੀ ਸੀ /ਓ ਏ ਵੀ ਐੱਮ'') ਰਾਹੀਂ ਏ ਜੀ ਐੱਮ ਦੇ ਸੱਦੇ ਵਾਲੇ ਨੋਟਿਸ 'ਚ ਉਲੇਖ ਕਾਰੋਬਾਰ ਦੇ ਨਿਪਟਾਰੇ ਲਈ ਕੀਤੀ ਜਾਵੇਗੀ। ਕਾਰਪੋਰੇਟ ਮਾਮਲੇ ਮੰਤਰਾਲਾ ਵੱਲੋਂ ਜਾਰੀ ਸਰਕੁਲਰ (''ਐੱਮ ਸੀ ਏ ਸਰਕੁਲਰਜ਼") ਅਨੁਸਾਰ ਏ ਜੀ ਐੱਮ ਇਲੈਕਟ੍ਰਾਨਿਕ ਮੋਡ ਰਾਹੀਂ ਕੀਤੀ ਜਾਵੇਗੀ।

ਐੱਮ ਸੀ ਏ ਸਰਕੂਲਰਜ਼ ਅਤੇ ਸੇਬੀ ਸਰਕੂਲਰਜ਼ ਦੀ ਪਾਲਣਾ 'ਚ 39ਵੀਂ ਏ ਜੀ ਐੱਮ ਦਾ ਨੋਟਿਸ ਸਮੇਤ ਵਿੱਤੀ ਵਰ੍ਹੇ 2023-2024 ਦੀ ਸਾਲਾਨਾ ਰਿਪੋਰਟ ਕੇਵਲ ਇਲੈਕਟ੍ਰਾਨਿਕ ਮੋਡ 'ਚ ਉਨ੍ਹਾਂ ਮੈਂਬਰਾਂ ਨੂੰ ਭੇਜਿਆ ਜਾਵੇਗਾ, ਜਿਨ੍ਹਾਂ ਦੇ ਈਮੇਲ ਪਤੇ ਕੰਪਨੀ/ਰਜਿਸਟਰਾਰ ਅਤੇ ਸ਼ੇਅਰ ਟਰਾਂਸਫਰ ਏਜੰਟ ("ਆਰ ਟੀ ਏ") ਜਾਂ ਡਿਪਾਜ਼ਟਰੀ ਪਾਰਟੀਸੀਪੈਂਟ ("ਡੀ ਪੀ")/ਡਿਪਾਜ਼ਟਰੀ ਕੋਲ ਰਜਿਸਟਰਡ ਹੋਣਗੇ। ਨੋਟਿਸ ਪ੍ਰਾਪਤ ਹੋਣ ਅਤੇ ਇਲੈਕਟ੍ਰਾਨਿਕ ਮੋਡ ਰਾਹੀਂ ਰਿਪੋਰਟ ਪ੍ਰਾਪਤ ਕਰਨ ਦੇ ਸੀਮਤ ਮੰਤਵ ਲਈ ਜੇਕਰ ਡਿਪਾਜ਼ਟਰੀ ਪਾਰਟੀਸੀਪੈਂਟਸ (ਡੀ ਪੀਜ਼) ਕੰਪਨੀ/ਆਰ ਟੀ ਏ ਕੋਲ ਰਜਿਸਟਰਡ ਨਹੀਂ ਕਰਵਾਏ, ਉਹ ਕੰਪਨੀ ਨੂੰ cs@atamfebi.com 'ਤੇ ਈਮੇਲ ਭੇਜ ਕੇ ਆਪਣੀਆਂ ਈ-ਮੇਲ ਆਈਡੀਜ਼ ਰਜਿਸਟਰਡ ਕਰਵਾਉਣ। ਡੀਮਟੀਰੇਲਾਈਜ਼ਡ ਫਾਰਮ 'ਚ ਸ਼ੇਅਰ ਹੋਣ ਦੀ ਸੂਰਤ 'ਚ ਜਿਨ੍ਹਾਂ ਮੈਂਬਰਾਂ ਨੇ ਆਪਣੇ ਈਮੇਲ ਪਤੇ ਅਜੇ ਰਜਿਸਟਰਡ ਨਹੀਂ ਕਰਵਾਏ, ਨੂੰ ਉਨ੍ਹਾਂ ਦੇ ਡੀ ਪੀਜ਼ ਕੋਲ ਇਹ ਰਜਿਸਟਰਡ ਕਰਵਾਉਣ ਦੀ ਬੇਨਤੀ ਕੀਤੀ ਜਾਂਦੀ ਹੈ।

ਏ ਜੀ ਐੱਮ ਨੋਟਿਸ ਅਤੇ ਵਿੱਤੀ ਵਰ੍ਹੇ 2023-2024 ਦੀ ਸਾਲਾਨਾ ਰਿਪੋਰਟ ਕੰਪਨੀ ਦੀ ਵੈੱਬਸਾਈਟ www.atamvalves.in ਬੀ ਐੱਸ ਈ ਲਿਮਟਿਡ ਦੀ ਵੈੱਬਸਾਈਟ www.bseindia.com ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਦੀ ਵੈੱਬਸਾਈਟ www.nseindia.com'ਤੇ ਉਪਲੱਬਧ ਹੋਣਗੇ।ਨੋਟਿਸ ਸੀ ਡੀ ਐੱਸ ਐੱਲ ਦੀ ਵੈੱਬਸਾਈਟ www.evotingindia.com 'ਤੇ ਵੀ ਉਪਲੱਬਧ ਹੋਵੇਗਾ। ਮੈਂਬਰ ਸਿਰਫ ਵੀ ਸੀ/ ਓ ਵੀ ਏ ਐੱਮ ਰਾਹੀਂ ਹੀ ਏ ਜੀ ਐੱਮ 'ਚ ਹਾਜ਼ਰ ਅਤੇ ਹਿੱਸਾ ਲੈ ਸਕਣਗੇ। ਵੀ ਸੀ/ਓ ਵੀ ਏ ਐੱਮ ਰਾਹੀਂ ਏ ਜੀ ਐੱਮ 'ਚ ਸ਼ਾਮਲ ਹੋਣ ਦਾ ਅਮਲ ਅਤੇ ਹਦਾਇਤਾਂ ਨੋਟਿਸ 'ਚ ਦਰਸਾਏ ਗਏ ਹਨ। ਏ ਜੀ ਐੱਮ ਦੌਰਾਨ ਰਿਮੋਟ ਈ-ਵੋਟਿੰਗ ਰਾਹੀਂ ਵੋਟ ਪਾਉਣ, ਵਿਸਥਾਰਤ ਅਮਲ ਅਤੇ ਹਦਾਇਤਾਂ ਸਾਰੇ ਮੈਂਬਰਾਂ (ਫਿਜ਼ੀਕਲ ਮੋਡ 'ਚ ਸ਼ੇਅਰ ਰੱਖਣ ਵਾਲੇ/ਜਿਨ੍ਹਾਂ ਦੇ ਮੇਲ ਪਤੇ ਡਿਪਾਜ਼ਟਰੀ ਪਾਰਟੀਸੀਪੈਂਟ (ਡੀ ਪੀਜ਼)/ ਕੰਪਨੀ/ ਆਰ ਟੀ ਏ ਕੋਲ ਰਜਿਸਟਰਡ ਨਹੀਂ ਸ਼ਾਮਲ) ਲਈ ਨੋਟਿਸ 'ਚ ਦਰਸਾਏ ਗਏ ਹਨ।

ਵਾਸਤੇ ਆਤਮ ਵਾਲਵਜ਼ ਲਿਮਟਿਡ

ਸਥਾਨ : ਜਲੰਧਰ

ਮਿਤੀ: 05.09.2024

ਨਤੀਸ਼ਾ ਚੌਧਰੀ ਕੰਪਨੀ ਸੈਕਟਰੀ

Printed and Published by Gurmit Singh Shugli for Arjan Singh Gargaj Foundation, Jalandhar printed at Nawan Zamana office, Nehru Garden Road, Jalandhar Beitor: Chand Singh @ Chand Fatehpuri ਸੰਪਾਦਕ : ਚੰਦ ਸਿੰਘ ਉਰਫ ਚੰਦ ਫਤਿਹਪੁਰੀ \* ਪੀ ਆਰ ਬੀ ਐਕਟ ਤਹਿਤ ਖਬਰਾਂ ਦੀ ਚੋਣ ਲਈ ਜ਼ਿੰਮੇਵਾਰ। ਪ੍ਰਕਾਸ਼ਕ ਤੇ ਛਾਪਕ ਗੁਰਮੀਤ ਸਿੰਘ ਸ਼ੁਗਲੀ ਨੇ ਨਵਾਂ ਜ਼ਮਾਨਾ ਪ੍ਰਿੰਟਰਜ਼, ਨਹਿਰੂ ਗਾਰਡਨ ਰੋਡ, ਜਲੰਧਰ ਤੋਂ ਛਪਵਾ ਕੇ ਅਰਜਨ ਸਿੰਘ ਗੜਗੱਜ ਫਾਉਂਡੇਸ਼ਨ, ਨਹਿਰੂ ਗਾਰਡਨ ਰੋਡ, ਜਲੰਧਰ ਲਈ ਪ੍ਰਕਾਸ਼ਤ ਕੀਤਾ। ਫੋਨ ਨੰਬਰ ਪ੍ਰਬੰਧਕੀ ਵਿਭਾਗ : 0181-5097300, ਸਮਾਚਾਰ ਵਿਭਾਗ : 0181-5097310, ਈ-ਮੇਲ : nawanzamana@gmail.com \* Web : www.nawanzamana.in